



ਮਈ 2005

ਅੰਮ੍ਰਿਤ ਕੀਰਤਨ

Amrit Kirtan



ਆਨਰੇਰੀ ਸੰਪਾਦਕ
ਡਾ. ਜਾਗੀਰ ਸਿੰਘ





ਅੰਮ੍ਰਿਤ ਕੀਰਤਨ

ਸੰਗੀਤ ਅਤੇ ਕੀਰਤਨ ਸਬੰਧੀ ਤ੍ਰੈਭਾਸ਼ੀ ਮਾਸਿਕ ਪੱਤਰ
ਅੰਕ 5 ♦ ਸਾਲ ਸਤਾਰਵਾਂ ♦ ਮਈ 2005

ਸੰਪਾਦਕ (ਆਨਰੇਰੀ)

ਡਾ. ਜਾਗੀਰ ਸਿੰਘ

ਐਮ.ਏ. (ਸੰਗੀਤ, ਪੰਜਾਬੀ, ਧਾਰਮਿਕ ਅਧਿਐਨ), ਪੀ.ਐਚ.ਡੀ

ਸਹਾਇਕ ਸੰਪਾਦਕ (ਆਨਰੇਰੀ)

ਡਾ. ਗੁਰਮੀਤ ਸਿੰਘ ਬੈਦਵਾਣ, ਐਮ.ਏ., ਪੀ.ਐਚ.ਡੀ

ਸਹਿਯੋਗੀ

ਸ. ਹਰਭਜਨ ਸਿੰਘ ▲ ਸ. ਉੱਤਮ ਸਿੰਘ

- ▲ ਲੇਖਾਂ ਵਿੱਚ ਪ੍ਰਗਟਾਏ ਵਿਚਾਰ ਲੇਖਕਾਂ ਦੇ ਨਿੱਜੀ ਹਨ। ਇਨ੍ਹਾਂ ਨਾਲ ਸੰਪਾਦਕ ਜਾਂ ਅੰਮ੍ਰਿਤ ਕੀਰਤਨ ਟ੍ਰਸਟ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।
- ▲ 'ਅੰਮ੍ਰਿਤ ਕੀਰਤਨ' ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ, ਚੰਡੀਗੜ੍ਹ ਦੇ ਪੱਤਰ ਨੰ: 4.8.90 ਮਿਤੀ 20.2.91 ਅਨੁਸਾਰ ਰਾਜ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਹੈ।
- ▲ Donations are eligible for relief u/s 80 G of Income-Tax Act, 1961 (43 of 1961) vide CIT/CHD/Tech./04-05/375 dated 30.04.2004/05.05.2004 valid upto 31.03.2007

ਚੰਦੇ ਦਾ ਵੇਰਵਾ

- ▲ ਦੇਸ਼: ਇਕ ਕਾਪੀ 15 ਰੁ., ਸਲਾਨਾ 150 ਰੁ. ਜੀਵਨ ਮੈਂਬਰ 1500 ਰੁ.
- ▲ ਵਿਦੇਸ਼: ਸਲਾਨਾ 30 \$, ਜੀਵਨ ਮੈਂਬਰ 300 \$
- ▲ 'ਅੰਮ੍ਰਿਤ ਕੀਰਤਨ' ਲਈ ਡਰਾਫਟ 'ਅੰਮ੍ਰਿਤ ਕੀਰਤਨ ਟ੍ਰਸਟ' ਦੇ ਨਾਮ ਹੀ ਭੇਜੇ ਜਾਣ ਜੀ।

ਚਿੱਠੀ ਪੱਤਰ ਲਈ ਪਤਾ

ਅੰਮ੍ਰਿਤ ਕੀਰਤਨ ਟ੍ਰਸਟ (ਰਜਿ.)

1246/1, ਸੈਕਟਰ 22-ਬੀ, ਚੰਡੀਗੜ੍ਹ 160 022

ਫੋਨ : 0172-2701396, 2713915

ਰਚਨਾਵਾਂ ਭੇਜਣ ਲਈ ਪਤਾ

ਸੰਪਾਦਕ, 'ਅੰਮ੍ਰਿਤ ਕੀਰਤਨ'

422, ਸੈਕਟਰ 15-ਏ, ਚੰਡੀਗੜ੍ਹ 160 015

ਫੋਨ : 0172-2772660

e-mail : drjagirsingh@rediffmail.com

Website : www.amritkirtan.org

ਮਿਤ੍ਰ ਅਸਾਡੜੇ ਸੋਈ
ਪਾਠਕਾਂ ਦੇ ਪੱਤਰ

2

ਕਰਉ ਬੇਨੰਤੀਆ
ਸੰਪਾਦਕੀ

3

ਸਾਚੇ ਨਾਮ ਕੀ ਲਾਗੈ ਭੂਖ ॥...
ਭਗਵੰਤ ਸਿੰਘ ਦਿਲਾਵਰੀ

4

ਕੈਸਟ ਸਮੀਖਿਆ / ਤਬਲਾ ਵਾਦਕ ਭਾਈ ਭਜਨ ਸਿੰਘ ਬਿੱਟੂ
ਪ੍ਰੋ. ਮੰਗਤ ਸਿੰਘ ਮਸਤਾਨਾ

7

ਰਾਗ ਵਿਵਰਨ
ਪ੍ਰੋ. ਕਰਤਾਰ ਸਿੰਘ

8

ਰਾਗ ਅਤੇ ਸ਼ਬਦ
ਨਰਿੰਦਰ ਕੌਰ

11

ਗੁਰਮਤ ਸੰਗੀਤ
ਹਰਬੰਸ ਕੌਰ

14

Book Review

15

Brig. Hardit Singh (Retd.)

The Sikh Kirtan

17

Bhai Ardaman Singh

ਸੁਰ ਲਿਪੀ

23

ਪ੍ਰਿੰ. ਦਿਆਲ ਸਿੰਘ

ਸੁਰ ਲਿਪੀ ਵਾਲੇ ਸ਼ਬਦ ਦੇ ਅਰਥ

24

ਮਨਮੋਹਨ ਸਿੰਘ




ਡਾ. ਜਾਗੀਰ ਸਿੰਘ, ਪ੍ਰਧਾਨ 'ਅੰਮ੍ਰਿਤ ਕੀਰਤਨ ਟ੍ਰਸਟ' ਨੇ
ਸਿਰਜਣਾ ਪਿੰਟਰਜ਼ ਅਤੇ ਸਟੇਬਨਰਜ਼,
ਐਸ. ਸੀ. ਐਫ. 107, ਫੇਜ਼-7, ਮੁਹਾਲੀ ਤੋਂ ਫਪਵਾ ਕੇ
422, ਸੈਕਟਰ 15-ਏ, ਚੰਡੀਗੜ੍ਹ ਤੋਂ ਪ੍ਰਕਾਸ਼ਿਤ ਕੀਤਾ।

COMPUTER TYPE SETTING



sohal specials
Designers & Printers

Phone: 0172 - 5091443



ਸਿੱਖ ਅਸਾਡੇ ਜੇਈ

◆ ਸਮਾਚਾਰ ਇਹ ਹੈ ਕਿ ਅਪ੍ਰੈਲ ਦਾ ਅੰਕ ਬੇਹੱਦ ਪਸੰਦ ਆਇਆ। ਭਗਵੰਤ ਦਿਲਾਵਰੀ ਦਾ ਲੇਖ ਗੁਰੂ ਨਾਨਕ ਦੇਵ ਜੀ ਦੀ ਵਿਸਾਖੀ, ਸੋਹਣ ਸਿੰਘ ਦਾ ਲੇਖ ਓ ਅੰ (ਓ ਅੰਕਾਰ) ਲੇਖ, ਡਾ. ਜਸਬੀਰ ਸਿੰਘ ਸਰਨਾ ਵੱਲੋਂ ਲੇਖ ਅਫਗਾਨਿਸਤਾਨ ਦੇ ਇਤਿਹਾਸਕ ਗੁਰਦੁਆਰੇ ਅਤੇ ਅਸਥਾਨ, ਕੈਸਟ 'ਐਸੀ ਮਰਨੀ ਜੋ ਮਰੈ' ਭਾਈ ਜੁਗਿੰਦਰ ਸਿੰਘ ਰਿਆੜ ਬਾਰੇ ਵਲੋਂ ਹਰਮਿੰਦਰ ਸਿੰਘ ਢਿਲੋਂ ਦਾ ਲੇਖ -ਮਾਫ ਕਰਨਾ ਗੁਰੂ ਸਾਹਿਬਾਂ ਨੂੰ ਰਾਗਾਂ ਵਿਚ ਗੁਰਬਾਣੀ ਉਚਾਰਨ ਅਤੇ ਗਾਉਣ ਦੀ ਕੀ ਲੋੜ ਸੀ ਜੇਕਰ ਅਸੀਂ ਫਿਲਮੀ ਤਰਜਾਂ ਜਾਂ ਪੰਜਾਬੀ ਤਰਜਾਂ ਹੀ ਗਾਉਣੀਆਂ ਹਨ। ਗੁਰਬਾਣੀ ਕੋਈ ਗੀਤ ਨਹੀਂ ਇਹ ਤਾਂ ਬ੍ਰਹਮ ਦੀ ਬੀਚਾਰ ਹੈ। 99 ਪ੍ਰਤੀਸ਼ਤ ਸਰੋਤੇ ਰਿਆੜ ਦੀ ਗਾਇਕੀ ਨੂੰ ਸੁਣਨਾ ਪਸੰਦ ਨਹੀਂ ਕਰਦੇ। ਕਿਉਂਕਿ ਮਰਿਆਦਾ ਦੇ ਉਲਟ ਗਾਇਆ ਹੈ। ਦਾਸ ਨੂੰ ਇਕ ਕੰਪਨੀ ਨੇ ਕਿਹਾ ਕਿ ਇਸ ਤਰਾਂ ਦੀ ਕੈਸਟ ਕਰਾਉ ਤੁਹਾਨੂੰ ਫਰੀ ਰਿਕਾਰਡ ਕਰਾਂਗੇ। ਦਾਸ ਨੇ ਕੱਚੀ ਬਾਣੀ ਗਾਉਣ ਤੋਂ ਇਨਕਾਰ ਕਰ ਦਿੱਤਾ।

- ਪ੍ਰੋ. ਮੰਗਤ ਸਿੰਘ ਮਸਤਾਨਾ

ਮਾਰਫਤ ਅਸ਼ੋਕਾ ਰਿਫਰੈਸਮੈਂਟ, ਮੰਡੀ ਹਰਜੀਰਾਮ ਮਲੋਟ,

ਮੁਕਤਸਰ

pleasure in going through the editorial of the last issue of 'Amrit Kirtan'. No doubt, you are doing yeoman's service in spreading message of 'Gurmat Sangeet. Both you and your brother Dr. Gurnam Singh are Doing wonderful work in spreading the message of great Gurus. While I have got only one of your cassette namely 'Sab Bidh', I am in a possession of set of 10 cassettes of Dr. Gurnam Singh. It is suggested that since large number of CDs and cassettes are coming out these days, review of real good ones may be published in every issue. This was being done by you earlier. It will also be nice if article is published about great service being rendered by Bhai Amir Singh of Singapore.

- Rajpal Singh,

4, Bangur Nagar, Dandeli (Karnataka)

◆ It gave me lot of satisfaction and

ਇੱਕ ਆਦਰਸ਼ਕ ਪਿੰਡ ਦੀਆਂ ਯਾਦਾਂ

ਪਿਛਲੇ ਦਿਨੀਂ ਮੇਰੇ ਮਾਮਾ ਜੀ ਦਰਸ਼ਨ ਸਿੰਘ ਮੇਰੇ ਕੋਲ ਆਏ। ਉਹ ਮੇਰੇ ਪਿਤਾ ਜੀ ਦੇ ਰਿਸ਼ਤੇਦਾਰ ਹੀ ਨਹੀਂ ਸਨ ਸਗੋਂ ਉਹ ਉਹਨਾਂ ਦੇ ਮਿੱਤਰ ਵੀ ਸਨ। ਇਹ ਮਿੱਤਰਚਾਰਾ ਉਹਨਾਂ ਆਖਰੀ ਦਿਨ ਤੱਕ ਨਿਭਾਇਆ। ਉਹ ਇਕ ਦੂਜੇ ਨੂੰ ਅਕਸਰ ਉਰਦੂ ਵਿੱਚ ਚਿੱਠੀਆਂ ਲਿਖਦੇ ਰਹਿੰਦੇ ਸਨ। ਮੇਰੇ ਇਹ ਮਾਮਾ ਜੀ ਅਖੰਡ ਪਾਠੀ ਸਨ। ਮੈਂ ਉਹਨਾਂ ਨੂੰ ਖੇਤੀਬਾੜੀ ਕਰਨ ਦੇ ਨਾਲ ਨਾਲ ਵਧੀਆ ਪਾਠੀ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਆਪਣੇ ਪੁਰਾਣੇ ਪਿੰਡ ਦੀਆਂ ਯਾਦਾਂ ਵਿੱਚ ਜਿਵੇਂ ਗੁਆਚ ਹੀ ਗਏ।

ਪਿੰਡ ਗੋਬਿੰਦ ਪੁਰਾ ਤਹਿਸੀਲ ਫਾਲੀਆ ਜ਼ਿਲ੍ਹਾ ਗੁਜਰਾਤ ਵਿਚ ਸੀ। ਮਾਮਾ ਜੀ ਦੇ ਦੱਸਣ ਅਨੁਸਾਰ ਇਹ ਪਿੰਡ ਬਿਲਕੁਲ ਜਿਵੇਂ ਨਕਸ਼ਾ ਬਣਾ ਕੇ ਉਸਾਰਿਆ ਗਿਆ। ਇਸ ਦੇ ਚਾਰ ਹਿੱਸੇ ਸਨ। ਪਿੰਡ ਦੇ ਵਿਚਕਾਰ ਖੂਹ ਸੀ ਅਤੇ ਨਾਲ ਹੀ ਗੁਰਦੁਆਰਾ ਸੀ। ਭਾਵੇਂ ਉਹ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਸੀ ਪਰ ਫਿਰ ਵੀ ਉੱਥੇ ਹਰ ਰੋਜ਼ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ। ਉਹਨਾਂ ਕੁਝ ਰਾਗੀਆਂ ਦੇ ਨਾਂ ਵੀ ਦੱਸੇ - ਭਾਈ ਲਾਭ ਸਿੰਘ, ਭਾਈ ਬਲਵੰਤ ਸਿੰਘ, ਭਾਈ ਮਾਨ ਸਿੰਘ ਪੰਡੀ, ਭਾਈ ਧਿਆਨ ਸਿੰਘ, ਭਾਈ ਫੌਜਾ ਸਿੰਘ, ਭਾਈ ਰਵੇਲ ਸਿੰਘ। ਇਹਨਾਂ ਵਿਚੋਂ ਭਾਈ ਮਾਨ ਸਿੰਘ ਪੰਡੀ, ਭਾਈ ਧਿਆਨ ਸਿੰਘ ਅਤੇ ਭਾਈ ਰਵੇਲ ਸਿੰਘ ਦਾ ਕੀਰਤਨ ਤਾਂ ਮੈਂ ਵੀ ਸੁਣਿਆ ਹੋਇਆ ਹੈ। ਭਾਈ ਰਵੇਲ ਸਿੰਘ ਜਦੋਂ ਵੀ ਏਧਰ ਜ਼ਿਲਾ ਪਟਿਆਲਾ ਦੇ ਪਿੰਡ ਬਪਰੌਰ ਵਿਚ ਕੋਈ ਸਮਾਗਮ ਹੁੰਦਾ ਤਾਂ ਉਹ ਢੋਲਕੀ ਨਾਲ ਹੀ ਕੀਰਤਨ ਕਰਦੇ। ਢੋਲਕੀ ਉੱਤੇ ਹੀ ਤਿੰਨ ਤਾਲ ਵਜਾਉਂਦਿਆਂ ਤਿਹਾਈਆਂ ਲਗਾਉਂਦੇ। ਉਦੋਂ ਸਾਨੂੰ ਕਲਾਸੀਕਲ ਸੰਗੀਤ ਦੀ ਕੋਈ ਸੋਝੀ ਨਹੀਂ ਸੀ ਹੁੰਦੀ। ਪਰ ਜਦੋਂ ਸਿਰ ਹਿਲਾ ਕੇ ਗਾਉਂਦੇ ਤਾਂ ਅਜੀਬ ਲੱਗਦਾ।

ਮਾਮਾ ਜੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਭਾਈ ਰੱਖਾ ਸਿੰਘ ਨਾਮ ਦਾ ਗ੍ਰੰਥੀ ਸੀ ਜੋ ਪਾਠ ਸਿਖਾਉਣ ਦੀ ਸੇਵਾ ਕਰਦਾ ਸੀ। ਮਾਮਾ ਜੀ ਛੋਟੀ ਉਮਰ ਵਿਚ ਹੀ ਪਾਠ ਕਰਨ ਲੱਗ ਪਏ ਸਨ। ਗੁਰਦੁਆਰੇ ਵਿਚ ਕੀਰਤਨ ਦੀ ਸਿਖਲਾਈ ਵੀ ਹੁੰਦੀ ਸੀ। ਉਸ ਸਮੇਂ ਪਿੰਡ ਵਿਚ ਬਹੁਤ ਰਾਗੀ ਤਿਆਰ ਹੋ ਗਏ ਸਨ। ਜਦੋਂ ਕਦੀ ਵਿਆਹ ਸ਼ਾਦੀ ਹੁੰਦੀ ਤਾਂ ਆਮ ਲੋਕਾਂ ਨੂੰ ਬਹੁਤ ਉਡੀਕ ਹੁੰਦੀ ਕਿ ਹੁਣ ਰਾਗੀਆਂ ਦੇ ਮੁਕਾਬਲੇ ਹੋਣਗੇ। ਰਾਤ ਨੂੰ ਮਿਲਣੀ ਸਮੇਂ ਪੰਜ ਸ਼ਬਦ ਧੋਤਿਆਂ ਵੱਲੋਂ ਅਤੇ ਪੰਜ ਸ਼ਬਦ ਪ੍ਰਤੋਤਿਆਂ ਵੱਲੋਂ ਗਾਏ ਜਾਂਦੇ ਸਨ। ਸਿਆਣੇ ਰਾਗੀ ਸੁਰ ਅਤੇ ਤਾਲ ਦੀ ਵਿਆਖਿਆ ਵੀ ਕਰੀ ਜਾਂਦੇ ਸਨ।

ਹੁਣ ਮੈਨੂੰ ਸਮਝ ਆਉਂਦੀ ਹੈ ਕਿ ਸਾਡੇ ਪਿੰਡ ਦੇ ਮੱਝਾਂ ਚਾਰਨ ਵਾਲੇ ਮੁੰਡੇ ਵੀ ਅੱਜ ਦੇ ਕਹਿੰਦੇ ਕਹਾਉਂਦੇ ਗਵੱਈਆਂ ਨਾਲੋਂ ਸੁਰ ਵਿਚ ਗਾ ਲੈਂਦੇ ਹਨ। ਜਦੋਂ ਕਦੀ ਗੁਰਪੁਰਬ ਆਉਂਦਾ ਤਾਂ ਤਿੰਨ ਦਿਨ ਦੀਵਾਨ ਲੱਗਦਾ ਪਤਾ ਨਹੀਂ ਕਿਵੇਂ ਦੋ ਪਾਰਟੀਆਂ ਬਣ ਜਾਂਦੀਆਂ। ਰਾਤੀਂ ਬਾਰਾਂ ਇਕ ਵਜੇ ਤੱਕ ਧਾਰਮਿਕ ਗੀਤ ਅਤੇ ਸ਼ਬਦ ਵਾਰੋ ਵਾਰੀ ਗਾਏ ਜਾਂਦੇ।

ਪਾਕਿਸਤਾਨ ਬਣਨ ਤੋਂ ਬਾਦ ਮਾਮਾ ਜੀ ਯੂ. ਪੀ. ਚਲੇ ਗਏ। ਉਹਨਾਂ ਮੇਰੇ ਪਿਤਾ ਜੀ ਨਾਲ ਮਿਲ ਕੇ ਇਕ ਜੱਥਾ ਬਣਾਇਆ। ਵੱਖ ਵੱਖ ਪਿੰਡਾਂ ਵਿਚ ਅਖੰਡ ਪਾਠ ਕਰਨ ਜਾਂਦੇ। ਹਰ ਰਾਤ ਨੂੰ ਅਤੇ ਸਵੇਰੇ ਕੀਰਤਨ ਹੁੰਦਾ।

ਮਾਮਾ ਜੀ ਅਜੇ ਹੋਰ ਵੀ ਗੱਲਾਂ ਦੱਸਣਾ ਚਾਹੁੰਦੇ ਸਨ। ਉਹ ਤਾਂ ਰਾਤ ਨੂੰ ਮੇਰੇ ਕੋਲ ਹੀ ਰਹਿਣਾ ਚਾਹੁੰਦੇ ਸਨ। ਪਰ ਮੇਰੇ ਰੁਝੇਵੇਂ ਹੀ ਅਜਿਹੇ ਸਨ। ਮੈਨੂੰ ਵੀ ਨਮੋਸ਼ੀ ਹੋਈ। ਪਤਾ ਨਹੀਂ ਕਿਉਂ ਹੁਣ ਤੱਕ ਮੈਂ ਉਹਨਾਂ ਪਾਸੋਂ ਇਹ ਗੱਲਾਂ ਨਹੀਂ ਸੀ ਪੁੱਛੀਆਂ।

ਇਹ ਯਾਦਾਂ ਬੀਤੇ ਸਮੇਂ ਦੇ ਅਤੇ ਹੁਣ ਦੇ ਚਿੰਤਾ ਭਰੇ ਸਫਰ ਵਿਚ ਠੰਡੀ ਛਾਂ ਦਾ ਅਸਰ ਛੱਡਦੀਆਂ ਹਨ। ਪਾਠਕ ਜੀ! ਤੁਹਾਡੀਆਂ ਵੀ ਕੋਈ ਅਜਿਹੀਆਂ ਯਾਦਾਂ ਹੋਣਗੀਆਂ ਸਾਡੇ ਨਾਲ ਸਾਂਝੀਆਂ ਕਰੋ।

ਕਮਲਾ ਕੌਰ

ਸਾਚੇ ਨਾਮ ਕੀ ਲਾਗੈ ਭੁਖ ॥ ਉਤੁ ਭੁਖੈ ਖਾਇ ਚਲੀਅਹਿ ਦੁਖ ॥

ਭਗਵੰਤ ਸਿੰਘ ਦਿਲਾਵਰੀ : ਤਪੋਵਨ ਅਮਰਾਵਤੀ 444 602 (ਮਹਾਰਾਸ਼ਟਰ)

ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਬੰਦੇ ਨੂੰ ਭੁਖ ਨਹੀਂ ਲਗਦੀ ਤਾਂ ਉਹ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੈ ਜਾਂ ਕਿਸੇ ਪਰੋਸ਼ਾਨੀ ਨਾਲ ਉਸਦੀ ਭੁਖ ਮੁਕ ਗਈ ਹੈ। ਪਰ ਹੁਣ ਮੈਂ 34 ਸਾਲਾਂ ਤੋਂ ਦੇਖ ਰਿਹਾ ਹਾਂ ਕਿ ਖਾਂਦੇ-ਪੀਂਦੇ, ਅਯਾਸ਼ੀ ਵਿਚ ਰਹਿੰਦੇ ਤੇ ਪੈਸੇ ਦੇ ਢੇਰਾਂ ਥੱਲੇ ਤੇ ਵਡਿਆਈਆਂ ਦੀਆਂ ਹਨੇਰੀਆਂ ਥੱਲੇ ਦਬੇ ਹੋਏ ਬੰਦੇ ਵੀ ਅਤਿਅੰਤ ਦੁਖੀ ਹਨ। ਗਰੀਬ ਲੋਕ ਇਹ ਸਮਝਦੇ ਹਨ ਕਿ ਪੈਸਾ ਹੋ ਜਾਏ ਤਾਂ ਸੁਖੀ ਹੋ ਜਾਣਗੇ, ਕੋਈ ਇਹ ਵੀ ਸਮਝ ਲੈਂਦਾ ਹੈ ਕਿ ਜੇ ਉਹਦੀਆਂ ਵੱਡੀਆਂ ਬਾਹਵਾਂ (ਮਤਲਬ ਵਡਿਆਂ ਲੋਕਾਂ ਨਾਲ ਰਿਸ਼ਤੇਦਾਰੀਆਂ ਹੋਣ) ਤਾਂ ਉਹ ਦੁਖੀ ਨਹੀਂ ਰਹਿਣਗੇ। ਕਈ ਤਾਂ ਇਹ ਵੀ ਸਮਝ ਲੈਣਗੇ ਕਿ ਉਨ੍ਹਾਂ ਦੇ ਦੁਖਾਂ ਦਾ ਕਾਰਣ ਕੋਈ ਹੋਰ ਹੈ ਤੇ ਉਸਨੂੰ ਕੋਸਦੇ ਰਹਿੰਦੇ ਹਨ ਤੇ ਨਫਰਤ ਵਿਚ ਆਪਣਾ ਆਪ ਸਾੜਦੇ ਰਹਿੰਦੇ ਹਨ। ਹੋਰ ਕਈ ਲੋਕ ਐਸੇ ਹਨ ਜੋ ਕਰਮਕਾਂਡੀ ਪੂਜਾ ਵਿਚ ਫਸ ਕੇ, ਕਿਸੇ ਬਾਬੇ ਦੀ ਧਾਰਮਕ ਪਾਖੰਡ ਦੀ ਦੁਕਾਨ ਤੇ ਜਾ ਕੇ ਹੋਰ ਦੁਖੀ ਹੁੰਦੇ ਹਨ ਜਦ ਉਨ੍ਹਾਂ ਦਾ ਪੈਸਾ ਤੇ ਕਦੇ-ਕਦੇ ਤੇ ਇੱਜਤ ਵੀ ਲੁਟੀ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸ਼ਬਦ ਗੁਰੂ ਨੂੰ ਅਸੀਂ ਮੱਥੇ ਟੇਕਦੇ ਹਾਂ, ਰੁਮਾਲੇ ਚੜ੍ਹਾਉਂਦੇ ਹਾਂ ਤੇ ਕਈ ਤਰੀਕਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਚੌਥੀ ਸ਼ਤਾਬਦੀ ਮਨਾਉਣ ਲਈ ਕਈ ਪ੍ਰੋਗਰਾਮ ਉਲੀਕਦੇ ਹਾਂ ਤੇ ਸ਼ਾਇਦ ਜਲੂਸ ਵੀ ਕਢਾਉਂਦੇ, ਉਸ ਗੁਰੂ ਦੀ ਗੱਲ ਨਾ ਸੁਣਦੇ ਹਾਂ, ਨਾ ਮੰਨਦੇ ਹਾਂ ਤੇ ਨਾ ਹੀ ਅਮਲ ਵਿਚ ਲਿਆ ਕੇ ਇਸ ਸੱਚਾਈ ਨੂੰ ਅਨੁਭਵ ਕਰਦੇ ਹਾਂ।

ਭਾਵੇਂ ਰੋਜ਼ ਰਹਿਰਾਸ ਦਾ ਪਾਠ ਪੜਦਾ ਹਾਂ ਤਾਂ ਇਸ ਖਿਆਲ ਨਾਲ ਪੜਦਾ ਹਾਂ ਕਿ ਮੇਰੇ ਗੁਰੂ ਦੇ ਹੁਕਮਾਂ ਨਾਲ ਇਹ ਮੇਰੇ ਨਿਤਨੇਮ ਦਾ ਹਿਸਾ ਹੈ, ਪਰ ਕੱਲ ਸ਼ਾਮੀਂ ਜਦੋਂ ਮੈਂ ਸੈਰ ਕਰਦਿਆਂ ਪੂਰੇ ਧਿਆਨ ਨਾਲ ਗੁਰੂ ਦੇ ਬਚਨਾਂ ਵਿਚ ਮਨ ਜੋੜ ਕੇ ਦੇਖ ਰਿਹਾ ਸੀ ਕਿ ਇਹ ਮੇਰੇ ਜਿੰਦਗੀ ਦੇ ਅਨੁਭਵ ਹਨ ਤਾਂ ਇਕ ਤੁਕ ਸੁਰਤ ਵਿਚ ਚਮੁਟ ਗਈ, ਘੜੀ ਘੜੀ ਪੜੀ ਜਾਵਾਂ-

ਸਾਚੇ ਨਾਮ ਕੀ ਲਾਗੈ ਭੁਖ ॥

ਉਤੁ ਭੁਖੈ ਖਾਇ ਚਲੀਅਹਿ ਦੁਖ ॥ (ਪੰਨਾ 9)

ਦਿਮਾਗ ਵਿਚ ਬਹਿ ਗਿਆ ਕਿ ਜਿਸਨੂੰ ਸਚੇ ਨਾਮ ਦੀ ਭੁਖ ਲੱਗਦੀ ਹੈ, ਜੇ ਉਹ ਪੂਰੀ ਹੋ ਜਾਏ (ਮਤਲਬ ਨਾਮ ਦੀ ਖੁਰਾਕ ਮਿਲ ਜਾਏ) ਤਾਂ ਦੁਖ ਲਹਿ ਜਾਂਦੇ ਹਨ। ਮੈਂ ਆਪਣੇ ਜੀਵਨ ਤੇ ਝਾਤ ਮਾਰੀ; absolutely true, ਮੂੰਹੋਂ ਨਿਕਲ ਗਿਆ। ਵੀਚਾਰ ਕਰਨ ਲਗਾ, ਫਿਰ ਅਸੀਂ ਦੁਖੀ ਕਿਉਂ ਰਹਿੰਦੇ ਹਾਂ? ਜਦ ਰੋਟੀ ਦੀ ਭੁਖ ਲੱਗਦੀ ਹੈ, ਖਾ ਕੇ ਤ੍ਰਿਪਤ ਹੋ ਜਾਂਦੇ ਹਾਂ; ਜਦ ਸਿਨੇਮਾ ਦੇਖਣ ਦੀ ਭੁਖ, MLA ਬਣਨ ਦੀ ਭੁਖ, ਸੋਹਣੇ ਕੱਪੜੇ ਪਾਣ ਦੀ ਭੁਖ ਜਾਂ ਸੋਹਣੇ ਲੱਗਣ ਦੀ ਭੁਖ ਲੱਗਦੀ ਹੈ ਤਾਂ ਝੱਟ ਇੰਤਜਾਮ ਕਰਕੇ ਉਹ ਭੁਖ ਮਿਟਾ ਲੈਂਦੇ ਹਾਂ ਪਰ ਰਹਿੰਦੇ ਫੇਰ ਵੀ ਦੁਖੀ ਹਾਂ। ਖਿਆਲ ਆਇਆ ਇਸ ਵਿਚ ਕਿਹੜੀ ਹੈਰਾਨੀ ਦੀ ਗੱਲ ਹੈ? ਸਾਡੇ ਗੁਰੂ ਨੇ ਤਾਂ ਆਪ ਕਿਹਾ ਹੈ (ਯਾਦ ਰਹੇ ਭਾਵੇਂ ਅਸੀਂ ਗੁਰੂ-ਸ਼ਬਦ ਦੀ ਵੀਚਾਰ ਕਰਕੇ ਨਾ ਬਚਨ ਮੰਨਦੇ ਹਾਂ, ਨਾ ਕਮਾਂਦੇ ਹਾਂ ਤੇ ਨਾ ਹੀ ਸੁਖੀ ਰਹਿਣ ਦੀ ਜਾਚ ਸਿੱਖਦੇ ਹਾਂ, ਭਾਵੇਂ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਬਾਹਰਲੇ ਸਤਿਕਾਰ ਨਾਲ ਬਾਬਾ ਜੀ ਦੇ ਕਮਰੇ ਅੰਦਰ ਗਰਮੀਆਂ ਵਿਚ AC ਤੇ ਸਰਦੀਆਂ ਵਿਚ ਰਜਾਈ ਰੱਖ ਦਿੱਤੇ ਹਾਂ), ਵੇਖੋ ਗੁਰੂ ਦਾ ਸਪਸ਼ਟ ਹੁਕਮ-

ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ ॥

ਗਿ੍ਹ ਸੋਇਨ ਚੰਦਨ ਸੁਗੰਧ, ਲਾਇ ਮੋਤੀ ਹੀਰੇ ॥

ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੁਰੇ ॥

ਸੋ ਪ੍ਰਭੁ ਚਿਤਿ ਨ ਆਵਈ ਵਿਸਟਾ ਕੇ ਕੀਰੇ ॥

ਬਿਨੁ ਹਰਿ ਨਾਮ ਨ ਸਾਂਤਿ ਹੋਇ

ਕਿਤੁ ਬਿਧਿ ਮਨੁ ਧੀਰੇ ॥

(ਪੰਨਾ 707)

ਲੇਕਿਨ ਬਦਕਿਸਮਤੀ ਇਹ ਹੈ ਕਿ ਜਾਂ ਅਸੀਂ ਪੜਿਆ ਹੀ ਨਹੀਂ ਤੇ ਜੋ ਸੁਣਿਆ ਹੈ ਤਾਂ ਇਤਬਾਰ ਨਹੀਂ, ਇਸ ਲਈ in reality ਅਸੀਂ ਐਸ਼ ਕਰਦੇ, ਸੋਨੇ-ਚਾਂਦੀ ਵਿਚ ਰਹਿੰਦੇ, ਰਸਾਂ-ਕਸਾਂ ਤੇ ਸੁੰਦਰ ਸੇਜਾਂ ਮਾਣਦੇ ਵੀ ਵਿਸ਼ਟਾ ਕੇ ਕੀੜੇ ਬਣ ਰਹੇ ਹਾਂ ਕਿਉਂਕਿ ਹਰੀ ਦਾ ਨਾਮ ਅੰਦਰ ਨਾ ਵਸਣ ਕਾਰਨ ਸ਼ਾਂਤੀ ਨਹੀਂ ਹੋ ਸਕਦੀ ਤੇ ਮਨ ਧੀਰਜ ਵਿਚ ਆ ਨਹੀਂ ਸਕਦਾ।

ਬਹੁਤ ਸਾਲ ਹੋਏ ਜਦ ਮੇਰਾ ਰਾਹ ਬਦਲਿਆ ਤਾਂ ਮੈਨੂੰ

ਲੱਗਣ ਲੱਗਾ ਕਿ ਸੱਚਮੁੱਚ ਜਿਸਨੂੰ ਸਤਿਗੁਰੂ ਦੇ ਨਾਮ ਦੀ ਭੁਖ ਨਹੀਂ ਲੱਗਦੀ ਉਹ ਜ਼ਰੂਰ ਬੀਮਾਰ ਹੈ ਭਾਵੇਂ ਉਸਨੂੰ ਆਪੋ ਵੀ ਪਤਾ ਨਾ ਹੋਵੇ। ਅਸੀਂ ਸ਼ਰੀਰ ਦੀਆਂ ਬੀਮਾਰੀਆਂ ਦਾ ਪਤਾ ਲਾਉਣ ਲਈ ਕਈ ਕਿਸਮ ਦੇ ਟੈਸਟ ਕਰਾਉਂਦੇ ਹਾਂ ਤਾਂ “ਸੁਖ-ਸ਼ਾਂਤੀ ਨਾ ਹੋਣ” ਦੀ ਬੀਮਾਰੀ ਜਾਂ “ਦੁਖੀ ਰਹਿਣ” ਦੀ ਬੀਮਾਰੀ ਲਈ ਵੀ ਟੈਸਟ ਕਰਵਾਈਏ। ਜੇ ਸਾਨੂੰ ਪਤਾ ਲੱਗ ਜਾਏ ਕਿ ਇਹ ਬੀਮਾਰੀ ਤਾਂ ਮੇਰੀ ਆਪਣੀ, ਸਹੇੜੀ ਹੋਈ ਹੈ। ਜਿਵੇਂ ਬਾਕੀ ਬੀਮਾਰੀਆਂ ਦੇ symptoms ਹੁੰਦੇ ਹਨ- ਦਰਦ, ਉਲਟੀਆਂ, ਟੱਟੀਆਂ ਜਾਂ ਚੱਕਰ ਆਉਣ ਜਾਂ ਹੋਰ ਕਈ ਤਰ੍ਹਾਂ ਦੇ ਸੰਕੇਤ “ਅਸ਼ਾਂਤ ਤੇ ਦੁਖੀ” ਰਹਿਣ ਦੀ ਬੀਮਾਰੀ ਦੇ symptoms ਹਨ।

(1) ਆਤਮਕ ਭੁਖ ਦਾ ਨਾ ਹੋਣਾ ਤੇ ਪਤਾ ਹੀ ਨਾ ਹੋਣਾ ਕਿ ਇਸ ਬਗੈਰ ਬੰਦਾ ਜੀ ਨਹੀਂ ਸਕਦਾ, ਤੇ ਸਾਹ ਆਉਂਦਾ ਹੈ ਤਾਂ ਉਹ ਸਾਹ ਲਾਸ਼ ਦਾ ਸਾਹ ਹੈ- ਹਰ ਵੇਲੇ ਅਸ਼ਾਂਤ ਮਨ। ਇਸ ਤੋਂ ਪੈਦਾ ਹੁੰਦੇ ਹਨ ਹੋਰ symptoms। (2) ਨਿੰਦਾ ਤੇ ਚੁਗਲੀ ਆਪਣੇ imaginary ਦੋਖੀਆਂ ਦੀ; ਉਲ੍ਹਾਮੇ, ਸ਼ੱਕ ਤੇ ਬੇਚੈਨੀ। (3) ਈਰਖਾ ਤੇ ਸਾੜਾ। (4) ਹਰ ਵੇਲੇ ਖਿੱਝ। ਵਡਿਆਈ ਨਾ ਮਿਲੇ ਤਾਂ ਪਰੇਸ਼ਾਨੀ; ਮਿਲ ਜਾਏ ਤਾਂ ਆਕੜ ਤੇ ਖਿੱਝ ਉਨ੍ਹਾਂ ਤੇ ਜੋ ਵਡਿਆਈ ਨਹੀਂ ਦੇਂਦੇ। (5) ਆਪਣੇ ਆਪ ਨੂੰ ਕਦੇ ਵੀ ਗਲਤ ਨਾ ਜਾਨਣਾ ਤੇ ਹਮੇਸ਼ਾ ਆਪਣੇ ਦੁਖ ਲਈ ਦੂਜਿਆਂ ਨੂੰ ਕਸੂਰਵਾਰ ਜਾਨਣਾ। (6) ਪ੍ਰੇਮ ਦੀ ਘਾਟ। ਦੂਜੇ ਨੂੰ ਕਦੇ ਨਾ ਸਮਝਣਾ ਤੇ ਖੁਦ ਨੂੰ ਸਭ ਤੋਂ ਉੱਚਾ ਸਮਝਣਾ। (7) ਆਪਣੀਆਂ ਵਡਿਆਈਆਂ ਸੁਨਾਉਣ ਤੇ ਸੁਨਣ ਦਾ ਚਾ ਚੜਿਆ ਰਹਿਣਾ। ਦੂਜਿਆਂ ਦੀ ਗੱਲ ਨਾ ਸੁਣਨੀ, ਜਾਂ ਸੁਣੀ ਅਨਸੁਣੀ ਕਰ ਦੇਣੀ। (8) ਆਪਣੀ ਗਲਤੀ ਹੋਣ ਤੇ ਮੁਆਫੀ ਨਾ ਮੰਗਣੀ ਤੇ ਜੇ ਕੋਈ ਗਲਤੀ ਕਰਕੇ ਮਾਫੀ ਮੰਗ ਲਵੇ ਤਾਂ ਵੀ ਉਸਨੂੰ ਮਾਫ ਨਾ ਕਰਨਾ। (9) ਆਪਣੀ ਨਿੱਕੀ ਜਿਹੀ ਚੰਗੀ ਗੱਲ ਨੂੰ ਬਹੁਤ ਵੱਡੀ ਕਮਾਈ ਸਮਝਣਾ ਤੇ ਦੂਜਿਆਂ ਦੇ ਵੱਡੇ ਕੰਮ ਵੀ ਤੁਛ ਸਮਝਣਾ। (10) ਕ੍ਰੋਧ ਵਿਚ ਆਪਣਾ ਆਪ ਭੁਲ ਜਾਣਾ। ਮੋਹ ਵਿਚ ਅੰਨ੍ਹੇ ਹੋ ਜਾਣਾ ਤੇ ਮਾਇਆ ਤੇ ਧੋਖਿਆਂ ਤੋਂ ਬੇਖਬਰ ਰਹਿਣਾ।

ਜਦੋਂ ਇਹ ਸਭ ਗੱਲਾਂ ਲਿਖ ਰਿਹਾ ਸਾਂ ਤੇ ਮੈਨੂੰ ਗੁਰੂ ਦੇ ਹੁਕਮ ਯਾਦ ਆਉਣ ਲੱਗੇ ਜਿਹੜੇ ਸੱਚੇ ਨਾਮ ਦੀ ਭੁਖ ਵਧਾਂਦੇ ਹੀ ਨਹੀਂ ਸਗੋਂ ਹਮੇਸ਼ਾ ਲਈ ਸ਼ਾਂਤੀ ਦਾ ਖਜਾਨਾ ਅੰਦਰ ਹੀ ਪੈਦਾ ਕਰ ਦੇਂਦੇ ਹਨ ਅਤੇ ਸਾਰੀ ਦੁਨੀਆਂ ਸਾਨੂੰ

ਆਪਣੀ ਮਿੱਠੀ ਸੁਹਾਵਣੀ ਛਾਂ ਲੱਗਣ ਲੱਗ ਜਾਂਦੀ ਹੈ। ਇਤਨਾ ਹੀ ਨਹੀਂ, ਕਦੇ ਖਿਆਲ ਹੀ ਨਹੀਂ ਆਉਂਦਾ ਕਿ ਮੇਰਾ ਕੋਈ ਵੈਰੀ ਹੋ ਸਕਦਾ ਹੈ। ਕਿ ਮੈਂ ਇਤਨਾ ਭੈੜਾ ਤੇ ਸਾਹਿਬ ਇਤਨਾ ਮਹਾਨ ਹੈ ਸਗੋਂ ਇਹੋ ਚੇਤਾ ਰਹਿੰਦਾ ਹੈ; ਕਿ ਉਹ ਮੇਰੇ ਨੀਚ ਤੇ ਕਿਰਪਾਲੂ ਹੈ।

ਹਮ ਨਹੀ ਚੰਗੇ ਬੁਰਾ ਨਹੀ ਕੋਇ ॥ (ਪੰਨਾ 728)

ਅਤੇ

ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰੁ ॥

(ਪੰਨਾ 991)

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

(ਪੰਨਾ 1382)

ਨਾਨਕ ਨਾਮੇ ਸਭ ਹਰਿਆਵਲੀ

ਗੁਰ ਕੈ ਸਬਦਿ ਵੀਚਾਰਿ ॥

(ਪੰਨਾ 1285)

ਜਿਨ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

(ਪੰਨਾ 1422)

ਸਾਸਿ ਸਾਸਿ ਮਨੁ ਨਾਮੁ ਸਮਾਰੈ

ਇਹੁ ਬਿਸਮੁ ਨਿਧਿ ਪਾਈ ॥

(ਪੰਨਾ 673)

ਕਹੈ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਬੀਚਾਰੀ ॥

ਤੁਮ ਘਰਿ ਲਾਖ ਕੋਟਿ ਅਸੁ ਹਸਤੀ

ਹਮ ਘਰਿ ਏਕੁ ਮੁਰਾਰੀ ॥

(ਪੰਨਾ 336)

ਨਾਲਿ ਇਆਣੇ ਦੋਸਤੀ ਵਡਾਰੁ ਸਿਉ ਨੇਹੁ ॥

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥

(ਪੰਨਾ 474)

ਆਪਸ ਕਉ ਜੋ ਭਲਾ ਕਹਾਵੈ ॥

ਤਿਸਹਿ ਭਲਾਈ ਨਿਕਟਿ ਨ ਆਵੈ ॥

(ਪੰਨਾ 278)

ਜੋ ਜਾਨੈ ਮੈਂ ਜੋਬਨਵੰਤੁ ॥

ਸੋ ਹੋਵਤ ਬਿਸਟਾ ਕਾ ਜੰਤੁ ॥

(ਪੰਨਾ 278)

ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ

ਸੋ ਸੁਖੁ ਰਾਜਿ ਨ ਲਹੀਐ ॥

(ਪੰਨਾ 336)

ਫਿਰ ਵੀ ਭੁਖ ਕਿਉਂ ਨਹੀਂ ਲਗਦੀ ਸਚੇ ਨਾਮ ਦੀ?

ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਅਸੀਂ ਨਾਮ ਨੂੰ ਗੁਰਦੁਆਰੇ ਪਾਠ ਕਰਾਉਣਾ ਜਾਂ ਕਰ ਲੈਣਾ, ਮੱਥਾ ਟੇਕਣਾ, ਕੀਰਤਨ ਸੁਣ ਲੈਣਾ ਜਾਂ ਕਰਾ ਲੈਣਾ। ਇਹ ਸਭ ਕੁਝ ਨਾਮ ਤਾਂ ਬਣਦਾ ਹੈ ਜਦ ਗੁਰੂ ਦੀ ਹਜ਼ੂਰੀ ਵਿਚ ਅੰਦਰੋਂ ਅੰਦਰ 24 ਘੰਟੇ ਇਹ ਯਾਦ ਰਹਵੇ ਕਿ ਮੈਂ ਕੁਝ ਨਹੀਂ ਤੇ ਸਭ ਕੁਝ ਪ੍ਰਭੂ ਹੀ ਹੈ। ਇਸਦਾ ਸਬੂਤ ਆਪਣੇ ਆਪ ਨੂੰ ਮਿਲੇਗਾ ਜਦ ਕੰਨਾਂ ਵਿਚ ਗੁਰੂ ਦੀ ਆਵਾਜ਼, ਜੁਬਾਨ

ਤੇ ਗੁਰੂ ਦੇ ਬਚਨ, ਸੁਰਤ ਵਿਚ ਸ਼ਬਦ ਦੀ ਧੁੰਨ ਤੇ ਮਨ ਵਿਚ ਆਪਣੀ ਗੁਣਗੀਨਤਾ ਦਾ ਯਕੀਨ ਹੋਵੇ।

ਨਾਮ ਦਾ ਰੰਗ ਵੱਖਰਾ ਹੈ, ਨਿਰਾਲਾ ਹੈ ਤੇ ਸਭ ਕਿਸਮ ਦੀਆਂ ਰੁਚੀਆਂ ਤੋਂ ਕੇਵਲ ਉਪਰ ਹੀ ਨਹੀਂ, ਸਭ ਹੋਰ ਰਸਾਂ ਤੇ ਰੁਚੀਆਂ ਨਾਲੋਂ ਵਿਛੋੜ ਦੋਂਦਾ ਹੈ। ਵੇਖੋ,

ਦੁਇ ਦੁਇ ਲੋਚਨ ਪੇਖਾ॥

ਹਉ ਹਰਿ ਬਿਨੁ ਅਉਰੁ ਨ ਦੇਖਾ॥

ਨੈਨ ਰਹੇ ਰੰਗੁ ਲਾਈ॥

ਅਬ ਬੇਗਲ ਕਹਨੁ ਨ ਜਾਈ॥ (ਪੰਨਾ 655)

ਰਾਮ ਰਸੁ ਪੀਆ ਰੇ॥

ਜਿਹ ਰਸੁ ਬਿਸਰਿ ਗਏ ਰਸ ਅਉਰ॥ (ਪੰਨਾ 337)

ਹਰਿ ਬਿਨੁ ਕਛੁ ਨ ਲਾਗਈ ਭਗਤਨ ਕਉ ਮੀਠਾ॥

ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ॥

(ਪੰਨਾ 708)

ਹਾਂ, ਮੈਂ ਇਹ ਤਾਂ ਦੱਸਣਾ ਹੀ ਭੁਲ ਗਿਆ ਸਾਂ ਕਿ ਨਾਮ ਦੀ ਭੁਖ ਨਾ ਲੱਗਣ ਦਾ ਮੂਲ ਕਾਰਨ ਹੈ ਕਿ ਹੋਰ ਭੁਖਾਂ ਪਰਬਲ ਰਹਿੰਦੀਆਂ ਹਨ। ਪਰ ਜੇ ਗੁਰੂ ਦੇ ਬਚਨ ਹਿਰਦੇ ਵਿਚ ਵਸ ਜਾਣ ਤੇ ਉਨ੍ਹਾਂ ਤੇ ਇਤਬਾਰ ਹੋ ਜਾਏ ਤਾਂ ਕੇਵਲ ਨਾਮ ਦੀ ਭੁੱਖ ਲੱਗੇਗੀ ਹੀ ਨਹੀਂ ਬਲਕਿ 24 ਘੰਟੇ ਬੰਦਾ ਭੁੱਖਾ ਹੀ ਰਹੇਗਾ। ਗੁਰੂ ਆਪ ਕਹਿੰਦਾ ਹੈ-

ਹਉ ਗੁਰੂ ਸਾਲਾਹਿ ਨ ਰਜਉ

ਮੈ ਮੇਲੇ ਹਰਿ ਪ੍ਰਭੁ ਪਾਸਿ॥ (ਪੰਨਾ 41)

ਜਬ ਗੁਣ ਗਾਇ ਤਬ ਹੀ ਮਨੁ

ਤ੍ਰਿਪਤੈ ਸਾਂਤਿ ਮਨਿ ਆਇ॥ (ਪੰਨਾ 1199)

ਵੇਖੋ ਬਾਬਾ ਫਰੀਦ ਜੀ ਤਾਂ ਇਕ ਵਾਰ ਵੇਲੇ ਸਿਰ ਨਮਾਜ਼ ਨਾ ਪੜ ਸਕੇ ਤਾਂ ਚੀਖ ਉਠੇ-

ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥

(ਪੰਨਾ 1379)

ਇਕ ਗੱਲ ਤਾਂ ਸਪਸ਼ਟ ਹੈ ਕਿ ਭੁੱਖ ਉਸਨੂੰ ਲੱਗੇਗੀ ਜਿਸਨੂੰ ਪਤਾ ਲੱਗ ਜਾਏ ਕਿ ਭੁਖ ਨਾ ਲੱਗਣ ਕਰਕੇ ਮੈਂ ਬੀਮਾਰ ਹਾਂ ਤਾਂ ਉਹ ਸਭ ਤੋਂ ਵੱਡੇ ਡਾਕਟਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਲਾਹ ਲਏਗਾ। ਗੁਰੂ ਸਪਸ਼ਟ ਦੱਸਦੇ ਹਨ;

ਅਤਿ ਸੁੰਦਰ ਕੁਲੀਨ ਚਤੁਰ ਮੁਖਿ ਛਿਆਨੀ ਧਨਵੰਤ॥

ਮਿਰਤਕ ਕਹੀਅਹਿ ਨਾਨਕਾ

ਜਿਹ ਪ੍ਰੀਤਿ ਨਹੀ ਭਗਵੰਤ॥ (ਪੰਨਾ 253)

ਹੁਣ ਕੋਈ ਭੁਲੇਖਾ ਰਹਿ ਸਕਦਾ ਹੈ? ਹਾਂ, ਮਾਇਆ ਵਿਚ ਅੰਨੇ ਹੋਏ ਬੰਦੇ ਨੂੰ ਨਹੀਂ ਸਮਝ ਆਏਗੀ ਕਿਉਂਕਿ

ਮਾਇਆਧਾਰੀ ਅਤਿ ਅੰਨਾ ਬੋਲਾ॥

ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ 313)

ਗੁਰੂ ਸਾਹਿਬ ਤਾਂ ਕਹਿ ਰਹੇ ਹਨ, ਅਤਿ ਸੁੰਦਰ ਹੋਣਾ, ਕੁਲ ਵਡੀ ਹੋਣਾ, ਬਹੁਤ ਸਿਆਣਾ ਜਾਂ ਗਿਆਨਵਾਨ ਹੋਣਾ ਜਾਂ ਵਡਾ ਧਨਾਢ ਹੋਣਾ, ਤੈਨੂੰ ਕੇਵਲ ਲਾਸ਼ ਬਣਾ ਸਕਦਾ ਹੈ ਹੋਰ ਕੁਝ ਵੀ ਨਹੀਂ ਜਦ ਤਕ ਤੇਰੇ ਅੰਦਰ ਪ੍ਰਭੂ ਦਾ ਪਿਆਰ ਨਹੀਂ ਵੱਸਦਾ।

ਭਾਵੇਂ ਜਪੁਜੀ ਸਾਹਿਬ ਵਿਚ ਪੜਦੇ ਆਏ ਹਾਂ,

ਭਰੀਐ ਮਤਿ ਪਾਪਾ ਕੈ ਸੰਗਿ॥

ਉਹੁ ਧੋਪੈ ਨਾਵੈ ਕੈ ਰੰਗਿ॥

ਅਸਾਂ ਕਦੇ ਇਹ ਨਹੀਂ ਸੋਚਿਆ ਕਿ ਕੇਵਲ ਮਤਿ ਪਾਪਾਂ ਨਾਲ ਭਰੀ ਹੋਣ ਕਰਕੇ ਹੀ ਤਾਂ ਅਸੀਂ ਦੁਖੀ ਹੁੰਦੇ ਹਾਂ ਤੇ ਦੁਖ ਨਾਮ ਦੀ ਭੁਖ ਕਾਲ ਮਿਟ ਸਕਦੇ ਹਨ।

ਰਹਿਰਾਸ ਸਾਹਿਬ ਵਿਚੋਂ ਹੀ ਗੁਰੂ ਅਰਜਨ ਦੇਵ ਜੀ ਦੀ ਹੀ ਸਿੱਖਿਆ ਲੈਂਦੇ ਹਾਂ। ਸਾਹਿਬ ਤਾਂ ਕਹਿੰਦੇ ਹਨ ਜੇ ਸਾਰੀਆਂ ਇੰਦਰੀਆਂ ਕੇਂਦਰਤ ਕਰ ਕੇ ਤੂੰ ਵਾਹਿਗੁਰੂ ਨਾਲ ਜੁੜ ਜਾਏਂ ਤਾਂ ਇਕ ਤਾਂ ਤੂੰ ਵਿਰਲਾ ਹੋ ਸਕਦਾ ਹੈ, ਦੂਜਾ ਦਰਗਾਹ ਵਿਚ ਕਬੂਲ ਹੋ ਸਕਦਾ ਹੈ। ਫਿਰ ਕੀ ਅਸੀਂ ਨਹੀਂ ਚਾਹੁੰਦੇ ਕਿ-

-ਸਾਡੇ ਦੁਖ ਮਿਟ ਜਾਣ? ਸਾਡੇ ਪਾਪ ਮਿਟ ਜਾਣ? ਅਸੀਂ ਸੁਖ ਸ਼ਾਂਤੀ ਵਿਚ ਰਹੀਏ, ਅਸੀਂ ਅਨੰਦ ਵਿਚ ਰੰਗੇ ਰਹੀਏ? ਅਸੀਂ ਅਨੁਭਵ ਕਰ ਸਕੀਏ ਕਿ ਵਾਹਿਗੁਰੂ ਸਾਡਾ ਮਿਤ੍ਰ ਹੈ?

ਜੇ ਚਾਹੁੰਦੇ ਹਾਂ ਤਾਂ ਵੇਖੋ ਗੁਰੂ ਅਰਜਨ ਦੇਵ ਜੀ ਦੀ ਗਾਰੰਟੀ-

ਅੰਤਰਿ ਗੁਰ ਅਰਾਧਨਾ ਜਿਹਵਾ ਜਪਿ ਗੁਰ ਨਾਉ॥

ਨੇਤ੍ਰੀ ਸਤਿਗੁਰ ਪੇਖਣਾ ਸੁਵਣੀ ਸੁਨਣਾ ਗੁਰ ਨਾਉ॥

ਸਤਿਗੁਰ ਸੇਤੀ ਰਤਿਆ ਦਰਗਹੁ ਪਾਈਐ ਠਾਉ॥

ਕਹੁ ਨਾਨਕ ਕਿਰਪਾ ਕਰੇ ਜਿਸਨੂੰ ਏਹ ਵਥੁ ਦੇਇ॥

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ॥

(ਪੰਨਾ 517)

ਖਾਲਸਾ ਵਿਰਲਾ ਹੀ ਤਾਂ ਹੈ। ਇਸੇ ਲਈ ਨਾਮ ਦੀ ਭੁਖ ਵਿਰਲਿਆਂ ਨੂੰ ਹੀ ਲੱਗਦੀ ਹੈ ਤੇ ਇਸੇ ਲਈ ਵਿਰਲੇ ਹੀ ਪਾਪ ਰਹਿਤ ਹੁੰਦੇ ਹਨ। ਇਸੇ ਲਈ ਸਾਨੂੰ ਦੱਸਿਆ ਗਿਆ ਹੈ ਕਿ ਨਾਮ ਦੀ ਭੁਖ ਪ੍ਰਭੂ ਪਿਆਰ ਤੋਂ ਪੈਦਾ ਹੁੰਦੀ ਹੈ ਤੇ ਪ੍ਰਭੂ ਪਿਆਰ ਸਤਿ ਸੰਗਤ ਵਿਚੋਂ ਉਪਜਦਾ ਹੈ-

ਸਾਧਸੰਗਤਿ ਬਿਨਾ ਭਾਉ ਨਹੀ ਉਪਜੈ॥

ਭਾਵ ਬਿਨੁ ਭਗਤਿ ਨਹੀ ਹੋਇ ਤੇਰੀ॥ (ਪੰਨਾ 694)

ਕੈਸਟ ਸਮੀਖਿਆ

ਮੰਗਤ ਸਿੰਘ ਮਸਤਾਨਾ : ਅਸ਼ੋਕਾ ਰਿਫਰੈਸ਼ਮੈਂਟ, ਮੰਡੀ ਹਰਜੀਰਾਮ ਮਲੋਟ, ਮੁਕਤਸਰ

ਭਾਈ ਸੁਖਦੇਵ ਸਿੰਘ ਰਾਗੀ ਬਠਿੰਡਾ ਦੀ ਸ਼ਬਦਾਂ ਦੀ ਕੈਸਟ ਗਾਵਹੁ ਪ੍ਰਭ ਜੀ ਬਾਣੀ ਵਿਚ ਏ ਸਾਈਡ ਪਹਿਲਾ ਸ਼ਬਦ ਗਾਵਹੁ ਪ੍ਰਭ ਕੀ ਬਾਣੀ ਦੂਜਾ ਸ਼ਬਦ 'ਮਿਹਰਬਾਨ ਸਾਹਿਬ ਮਿਹਰਬਾਨ' ਤੀਜਾ ਸ਼ਬਦ 'ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ' ਅਤੇ ਬੀ ਸਾਈਡ 'ਕਰੋ ਦਇਆ ਮੇਰੇ ਸਾਈ' ਦੂਜਾ ਸ਼ਬਦ 'ਮੇਰੇ ਸਾਹਿਬ' ਵਧੀਆ ਢੰਗ ਨਾਲ ਗਾਏ ਹਨ ਸੰਗੀਤ ਤੁਲਸੀ ਅਨੂਪਨ ਨੇ ਦਿੱਤਾ ਹੈ ਪ੍ਰੋਡਿਊਸਰ ਬੂਟਾ ਭਾਈ ਰੂਪਾ ਹੈ।

ਦੂਜੀ ਕੈਸਟ ਭਾਈ ਸੁਖਦੇਵ ਸਿੰਘ ਜੀ ਤਰਨ ਤਾਰਨ ਵਾਲੇ ਜੋ ਕਿ ਟੀ ਸੀਰੀਜ਼ ਕੰਪਨੀ ਵਿਚ ਆਈ ਹੈ ਏ ਸਾਈਡ ਵਿਚ 'ਮਨ ਮੇਰੇ ਕਰਤੇ ਨੋ ਸਲਾਹਿ॥' ਦੂਜਾ ਸ਼ਬਦ 'ਅਵਲਿ ਅਲਹ ਨੂਰ ਉਪਾਇਆ' ਅਤੇ ਤੀਜਾ ਸ਼ਬਦ 'ਸੁਣਿ ਸੁਣਿ ਜੀਵਾ ਤੇਰੀ ਬਾਣੀ' ਬੀ ਸਾਈਡ ਪਹਿਲਾ ਸ਼ਬਦ

'ਪਾਤੀ ਤੋਰੈ ਮਾਲਨੀ', ਦੂਜਾ ਸ਼ਬਦ 'ਮੇਰਾ ਸਤਿਗੁਰ ਪਿਆਰਾ ਕਿਤਿ ਬਿਧਿ ਮਿਲੈ' ਤੀਜਾ ਸ਼ਬਦ 'ਰਾਮ ਪਾਰਸ ਚੰਦਨ ਹਮ ਕਾਸਟ ਲੋਸਟ' ਚੌਥਾ ਸ਼ਬਦ 'ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ' ਅਤੇ ਪੰਜਵਾ ਸ਼ਬਦ 'ਮਾਈ ਗੁਰ ਚਰਣੀ ਚਿਤ ਲਾਈਐ' ਆਦਿਕ ਸਾਰੇ ਹੀ ਸ਼ਬਦ ਕਾਬਿਲੇ ਤਾਰੀਫ ਗਾਇਣ ਕੀਤੇ ਹਨ। ਬਹੁਤ ਸਾਰੇ ਭਾਈ ਬਖਸ਼ੀਸ਼ ਸਿੰਘ ਜੀ ਪਟਿਆਲਾ ਦੀ ਗਾਇਣ ਸ਼ੈਲੀ ਦੀ ਨਕਲ ਕਰਦੇ ਪਰ ਭਾਈ ਸੁਖਦੇਵ ਸਿੰਘ ਜੀ ਤਰਨ ਤਾਰਨ ਵਾਲੇ ਹੀ ਭਾਈ ਬਖਸ਼ੀਸ਼ ਸਿੰਘ ਜੀ ਦੀਆਂ ਰੀਤਾਂ/ਰਾਗ ਬਿਲਕੁਲ ਹੂਬਹੂ ਗਾ ਸਕਦੇ ਅਤੇ ਗਾਏ ਵੀ ਹਨ। ਭਾਈ ਸੁਖਦੇਵ ਸਿੰਘ ਜੀ ਨਾਲ ਇਕ ਵਾਰ ਮਲੋਟ ਦੀ ਸਟੇਜ ਤੇ 'ਪਾਤੀ ਤੋਰੈ ਮਾਲਨੀ' ਸ਼ਬਦ ਨਾਲ ਦਾਸ ਨੇ ਤਬਲਾ ਵਜਾਇਆ ਸੀ ਭਾਈ ਸਾਹਿਬ ਬਹੁਤ ਵਧੀਆ ਕੀਰਤਨਕਾਰ ਰਾਗੀ ਹਨ।

ਤਬਲਾ ਵਾਦਕ ਭਾਈ ਭਜਨ ਸਿੰਘ ਬਿੱਟੂ

ਪ੍ਰੋ. ਐਮ.ਐਸ. ਮਸਤਾਨਾ : ਅਸ਼ੋਕਾ ਰਿਫਰੈਸ਼ਮੈਂਟ, ਮੰਡੀ ਹਰਜੀ ਰਾਮ, ਮਲੋਟ

ਭਾਈ ਭਜਨ ਸਿੰਘ ਬਿੱਟੂ ਦਾ ਜਨਮ ਸਰਦਾਰ ਜੋਧ ਸਿੰਘ ਦੇ ਘਰ ਅਲਵਰ (ਰਾਜਿਸਥਾਨ) ਵਿਖੇ ਹੋਇਆ। ਭਾਈ ਭਜਨ ਸਿੰਘ ਬਿੱਟੂ ਬਹੁਤ ਇਮਾਨਦਾਰ ਅਤੇ ਮਿਲਣਸਾਰ ਵਿਅਕਤੀ ਹਨ। ਭਾਈ ਸਾਹਿਬ ਨੇ ਬਠਿੰਡਾ ਦੇ ਪ੍ਰਸਿੱਧ ਰਾਗੀ ਭਾਈ ਰਜਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਮੁਕਤਸਰ ਵਾਲੇ ਅਤੇ ਭਾਈ ਗਮਬੀਰ ਸਿੰਘ ਮੁਕਤਸਰ ਵਾਲਿਆਂ ਕੋਲੋਂ ਬੜੀ ਲਗਨ ਤੇ ਮਿਹਨਤ ਨਾਲ ਤਬਲਾ ਸਿੱਖਿਆ। ਆਪ ਜੀ ਨੇ ਗੁਰਦੁਆਰਾ ਸਿੰਘ ਸਭਾ ਮਲੋਟ, ਗੁਰਦੁਆਰਾ ਨਾਨਕਸਰ ਟੋਭਾ ਅਬੋਹਰ ਅਤੇ ਗੁਰਦੁਆਰਾ ਸਿੰਘ ਸਭਾ ਮੰਡੀ ਗੁਰੂ ਹਰ ਸਹਾਇ (ਫਿਰੋਜ਼ਪੁਰ) ਵਿਖੇ ਪੰਜ ਛੇ ਸਾਲ ਬਕਾਇਦਾ

ਤਬਲੇ ਦੀ ਡਿਊਟੀ ਕੀਤੀ। ਡਿਊਟੀ ਦੌਰਾਨ ਕਿਸੇ ਕਿਸਮ ਦੀ ਉਣਤਾਈ ਜਾਂ ਉਲੂਆ ਉਜਾਗਰ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਤਬਲੇ ਦਾ ਸੀਨੀਅਰ ਡਿਪਲੋਮਾ ਹਾਸਿਲ ਕੀਤਾ। ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਬਹੁਤ ਸਾਰੇ ਸਕੂਲਾਂ ਕਾਲਜਾਂ ਵਿਚੋਂ ਮਾਨ ਸਨਮਾਨ ਹਾਸਿਲ ਕੀਤੇ। ਆਪ ਨੇ ਤਬਲੇ ਦੇ ਖੇਤਰ ਵਿਚ ਉਸਤਾਦ ਤਾਰੀਖਾਨ ਸਾਹਿਬ, ਉਸਤਾਦ ਜਾਕਰ ਹੁਸੈਨ ਆਦਿ ਦਾ ਪ੍ਰਭਾਵ ਕਬੂਲਿਆ। ਭਾਈ ਨਿਰੰਜਨ ਸਿੰਘ ਜਵੱਦੀਕਲਾਂ ਅਤੇ ਨੁਸਰਤ ਅਲੀ ਖਾਨ ਆਦਿਕ ਭਾਈ ਸਾਹਿਬ ਜੀ ਦੇ ਮਨਪਸੰਦ ਗਾਇਕ ਹਨ।

ਰਾਗ ਵਿਵਰਨ

ਪ੍ਰੋ. ਕਰਤਾਰ ਸਿੰਘ : ਪੁਸਤਕ 'ਗੁਰਮਤਿ ਸੰਗੀਤ ਦਰਪਣ' 'ਚੋਂ ਧੰਨਵਾਦ ਸਹਿਤ

ਰਾਗੁ ਮਾਝ

ਭਾਰਤੀ ਸੰਗੀਤ ਦੇ ਪ੍ਰਾਚੀਨ ਗ੍ਰੰਥਾਂ ਵਿਚ ਰਾਗੁ ਮਾਝ ਦਾ ਜ਼ਿਕਰ ਨਹੀਂ ਮਿਲਦਾ। ਮੱਧ ਕਾਲ ਵਿਚ ਪ੍ਰਚੱਲਿਤ ਰਾਗ-ਰਾਗਨੀ ਵਰਗੀਕਰਨ ਤੇ ਮੇਲ-ਰਾਗ ਵਰਗੀਕਰਨ ਵਿਚ ਵੀ ਇਸ ਰਾਗ ਦਾ ਕਿਤੇ ਵਰਨਣ ਨਹੀਂ ਮਿਲਦਾ। ਕਈ ਸਿਆਣੇ ਬਜ਼ੁਰਗ 'ਮਾਝ ਖਮਾਜ' ਰਾਗ ਦਾ ਜ਼ਿਕਰ ਤਾਂ ਕਰਦੇ ਹਨ ਪਰ ਉਸ ਦੇ ਸਰੂਪ ਬਾਰੇ ਕੋਈ ਠੀਕ ਸਬੂਤ ਨਹੀਂ ਮਿਲਦੇ ਹਨ। 'ਰਾਗ ਵਿਯਾਕਰਨ' ਦੇ ਕਰਤਾ ਵਿਮਲਾਕਾਂਤ ਰਾਏ ਚੌਧਰੀ ਨੇ ਰਾਗ ਮਾਝ ਦੇ ਦੋ ਸਰੂਪ ਦਿੱਤੇ ਹਨ। ਪਹਿਲੇ ਸਰੂਪ ਵਿਚ ਇਸ ਨੂੰ ਵਕਰ ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ। ਦੋਵੇਂ ਗੰਧਾਰ ਤੇ ਨਿਸ਼ਾਦ ਕੋਮਲ ਤੇ ਹੋਰ ਸਵਰ ਸ਼ੁੱਧ ਹਨ। ਪੰਚਮ-ਰਿਸ਼ਭ ਦਾ ਸੰਵਾਦ ਤੇ ਸਮਾਂ ਰਾਤ ਦਾ ਦੂਜਾ ਪਹਿਰ ਹੈ। ਆਰੋਹ ਸ ਰ ਮ ਗ ਮ ਪ ਧ ਨੁ ਧ ਸ ਅਵਰੋਹ ਸ ਨੁ ਧ ਪ ਮ ਗ ਮ ਗੁ ਰ ਸ। ਰਾਗ ਦਾ ਦੂਜਾ ਸਰੂਪ ਔੜਵ-ਵਕਰ ਸੰਪੂਰਨ ਜਾਤੀ ਦਾ ਹੈ। ਦੋਵੇਂ ਨਿਸ਼ਾਦ ਹੋਰ ਸਵਰ ਸ਼ੁੱਧ ਹਨ ਆਰੋਹ ਵਿਚ ਧੈਵਤ ਤੇ ਨਿਸ਼ਾਦ ਵਰਜਿਤ ਹਨ। ਮਧਿਅਮ-ਸ਼ੜਜ ਦਾ ਸੰਵਾਦ ਹੈ। ਆਰੋਹ- ਸ ਰ ਗ ਮ ਪ ਸ ਅਵਰੋਹ- ਸ ਨ ਪ ਨੁ ਪ ਧ ਮ ਪ ਗ ਮ ਰ ਸ। ਵਿਦਵਾਨਾਂ ਦਾ ਇਹ ਵੀ ਮੱਤ ਹੈ ਕਿ ਉੱਤਰੀ ਸੰਗੀਤ ਪੱਧਤੀ ਵਿਚ ਬਹੁਤ ਸਾਰੇ ਰਾਗਾਂ ਦੇ ਸਰੂਪ ਜਿਵੇਂ ਰਾਗ ਭੂਪਾਲੀ, ਦੁਰਗਾ, ਪਹਾੜੀ, ਤਿਲੰਗ, ਆਸਾ, ਸਾਰੰਗ ਆਦਿ ਲੋਕ ਧੁਨਾਂ ਜਾਂ ਪ੍ਰਚੱਲਿਤ ਲੋਕ ਗੀਤਾਂ ਤੇ ਅਧਾਰਿਤ ਹਨ ਉਸੇ ਤਰ੍ਹਾਂ ਹੀ ਰਾਗੁ ਮਾਝ ਵੀ ਪੰਜਾਬ ਪ੍ਰਾਂਤ ਦੇ ਮਾਝੇ ਦੇ ਇਲਾਕੇ ਦੀ ਉਸ ਸਮੇਂ ਪ੍ਰਚਲਿਤ ਕਿਸੇ ਲੋਕ ਧੁਨ ਦੀ ਹੀ ਉਪਜ ਹੈ। ਗੁਰੂ ਕਾਲ ਵਿਚ ਇਸ ਰਾਗ ਵਿਚ ਪ੍ਰਚਲਿਤ ਲੋਕ ਧੁਨ ਤੇ ਮਾਝ ਦੀ ਵਾਰ ਨੂੰ ਗਾਇਨ ਕਰਨ ਲਈ ਗੁਰੂ ਜੀ ਨੇ "ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰੜਾ ਸੋਹੀਆ ਕੀ ਧੁਨੀ ਗਾਵਣੀ" ਦਾ ਆਦੇਸ਼ ਦਿੱਤਾ ਹੈ।

ਗੁਰਮਤਿ ਸੰਗੀਤ ਦੇ ਖੋਜੀਆਂ ਵਿਚੋਂ ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੰਨਾ ੨੪ ਤੇ ਰਾਗ ਮਾਝ ਨੂੰ ਰਾਗਨੀ

ਮੰਨਿਆ ਹੈ। ਮਾਝੇ ਦੇਸ ਦੀ ਰਾਗਨੀ ਹੋਣ ਤੇ ਦੇਸੀ ਸੰਕੀਰਣ ਹੈ। ਸਿਰੀ ਰਾਗੁ, ਮਧ ਮਾਧਵੀ, ਮਲਾਰ ਮਿਲੇ ਤੇ ਬਣੀ ਹੈ। 'ਰਤਨ ਸੰਗੀਤ ਭੰਡਾਰ' ਦੇ ਕਰਤਾ ਮਾਸਟਰ ਭਾਈ ਪ੍ਰੇਮ ਸਿੰਘ ਨੇ ਮਾਝ ਲਖਣ ਦੋਹਰਾ ਪੰਨਾ ੨੭ ਤੇ ਦੱਸਿਆ ਹੈ 'ਸਾਰਗ ਔਰ ਧਨਾਸਰੀ ਬਿਲਾਵਲ ਸੋਰਠ ਚਾਰ। ਇਨ ਤੇ ਪੈਦਾ ਹੋਤ ਹੈ ਮਾਝ ਕਹਿਤ ਸੁਰ ਤਾਰ' ॥੧॥ ਡਾਕਟਰ ਚਰਨ ਸਿੰਘ ਜੀ ਦੀ 'ਗੁਰਮਤਿ ਸੰਗੀਤ ਪਰ ਹੁਣ ਤੀਕ ਮਿਲੀ ਖੋਜ' ਪੰਨਾ ੧੯ ਅਨੁਸਾਰ 'ਸੁਰ ਤਾਲ ਸਮੂਹ' ਵਿਚ ਲਿਖਿਆ ਹੈ ਕਿ ਸੋਰਠ, ਬਿਲਾਵਲ, ਸਾਰੰਗ, ਧਨਾਸਰੀ, ਨਟ ਪੰਜੇ ਮਿਲਣ ਕਰਕੇ ਮਾਝ ਬਣਦਾ ਹੈ। ਕਈ ਇਸ ਨੂੰ ਰਾਗਨੀ ਵੀ ਕਹਿੰਦੇ ਹਨ। 'ਬੁੱਧ ਪ੍ਰਕਾਸ਼ ਦਰਪਣ' ਵਿਚ ਜ਼ਿਕਰ ਆਉਂਦਾ ਹੈ, "ਸਿਰੀ ਰਾਗ ਮਾਧਵੀ, ਅਰ ਮਲਾਰ ਸੁਰ ਜਾਣ। ਇਹ ਮਿਲ ਮਾਝ ਬਖਾਨਹੀ ਲੀਜੋ ਗੁਨਿ ਜਨ ਮਾਨ" ॥ 'ਮਹਾਨ ਕੋਸ਼' ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਦੇ ਕਥਨ ਅਨੁਸਾਰ ਮਾਝ ਇਕ ਸੰਪੂਰਨ ਜਾਤੀ ਦਾ ਰਾਗ ਹੈ। ਇਸ ਵਿਚ ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਤੇ ਬਾਕੀ ਸਵਰ ਸ਼ੁੱਧ ਲੱਗਦੇ ਹਨ। ਗ੍ਰਿਹ ਸਵਰ ਤੇ ਵਾਦੀ ਸਵਰ ਸ਼ੜਜ ਤੇ ਸੰਵਾਦੀ ਰਿਸ਼ਭ ਹੈ। ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਡਾਕਟਰ ਜੀ. ਐ. ਮਨਸੁਖਾਨੀ ਨੇ 'ਇੰਡੀਅਨ ਕਲਾਸੀਕਲ ਮਿਯੂਜ਼ਕ ਐਂਡ ਸਿੱਖ ਕੀਰਤਨ' ਵਿਚ ਰਾਗੁ ਮਾਝ ਨੂੰ ਖਮਾਜ ਥਾਟ ਦਾ ਸ਼ਾੜਵ-ਸੰਪੂਰਨ ਜਾਤੀ ਦਾ ਰਾਗ ਮੰਨਿਆ ਹੈ ਇਸ ਵਿਚ ਦੋਵੇਂ ਗੰਧਾਰ ਦੋਵੇਂ ਨਿਸ਼ਾਦ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ- ਸ ਰ, ਮ ਪ ਧ, ਨ ਸ ਅਵਰੋਹ- ਸ ਨੁ ਧ ਪ, ਧ ਨੁ ਧ, ਪ, ਮ ਗ ਰ ਸ। ਵਾਦੀ ਸ ਸੰਵਾਦੀ ਪ ਹੈ।

ਗੁਰਮਤਿ ਸੰਗੀਤ ਦੇ ਗਾਇਕ ਗ੍ਰੰਥਕਾਰਾਂ ਵਿਚੋਂ ਸੰਤ ਸਰਵਣ ਸਿੰਘ ਗੰਧਰਵ ਨੇ 'ਸੁਰ ਸਿਮਰਣ ਸੰਗੀਤ' ਵਿਚ ਮਾਝ ਨੂੰ ਖਮਾਜ ਥਾਟ ਦਾ ਰਾਗ ਮੰਨਿਆ ਹੈ। ਦੋਵੇਂ ਨਿਸ਼ਾਦ ਤੇ ਹੋਰ ਸਵਰ ਸ਼ੁੱਧ ਹਨ। ਜਾਤੀ ਵਕਰ ਸੰਪੂਰਨ, ਵਾਦੀ ਗੰਧਾਰ ਤੇ ਸੰਵਾਦੀ ਨਿਸ਼ਾਦ ਹੈ। ਗਾਇਣ ਸਮਾਂ ਰਾਤ ਦਾ ਦੂਜਾ ਪਹਿਰ ਹੈ। ਆਰੋਹ- ਸ, ਗ ਮ ਪ, ਗ ਮ ਰ, ਮ ਪ, ਧ ਨੁ, ਧ ਨ ਸ ਅਵਰੋਹ- ਸ ਨੁ ਧ ਮ,

ਪ ਗ ਮ ਰ, ਸ ਨ ਸ ਧ ਨ ਰ, ਗ ਮ ਰ ਸ। 'ਪ੍ਰਾਚੀਨ
ਗੀਤ ਰਤਨਾਵਲੀ' ਦੇ ਕਰਤਾ ਭਾਈ ਅਵਤਾਰ ਸਿੰਘ,
ਭਾਈ ਗੁਰਚਰਨ ਸਿੰਘ ਨੇ ਰਾਗ ਮਾਝ ਦਾ ਸਰੂਪ ਦੋ
ਪ੍ਰਕਾਰ ਦਾ ਇਕ ਕਾਫੀ ਅੰਗ ਦਾ ਤੇ ਦੂਜਾ ਖਮਾਜ
ਅੰਗ ਦਾ ਦਿੱਤਾ ਹੈ। ਇਨ੍ਹਾਂ ਦੋਨਾਂ ਸਰੂਪਾਂ ਵਿਚ ਦੋ
ਗੰਧਾਰ ਤੇ ਦੋ ਨਿਸ਼ਾਦ ਲੱਗਦੇ ਹਨ। ਕਾਫੀ ਅੰਗ ਵਿਚ
ਕੋਮਲ ਗੁ ਤੇ ਖਮਾਜ ਅੰਗ ਵਿਚ ਸੁੱਧ ਗ ਦਾ ਜ਼ਿਆਦਾ
ਪ੍ਰਯੋਗ ਹੈ। ਕਾਫੀ ਅੰਗ ਆਰੋਹੀ- ਸ ਰ ਮ ਪ ਨ ਸ
ਅਵਰੋਹੀ- ਸ ਨ ਧ ਪ, ਸ ਪ ਗ ਮ ਗੁ ਰ ਸ। ਖਮਾਜ
ਅੰਗ ਆਰੋਹੀ- ਸ ਰ ਮ ਪ ਧ ਨ ਸ/ ਸ ਰ ਗ ਮ ਪ
ਨ ਸ ਅਵਰੋਹੀ- ਸ ਨ ਧ ਪ, ਧ ਨ ਧ ਪ, ਮ ਗ ਰ
ਸ। ਡਾਕਟਰ ਗੁਰਨਾਮ ਸਿੰਘ ਨੇ 'ਆਦਿ ਗ੍ਰੰਥ ਰਾਗ-ਕੋਸ਼'
ਵਿਚ ਰਾਗ ਮਾਝ ਦੇ ਤਿੰਨ ਸਰੂਪ ਦਿੱਤੇ ਹਨ। ਪਹਿਲਾ
ਖਮਾਜ ਥਾਟ, ਜਾਤੀ ਸ਼ਾੜਵ-ਸੰਪੂਰਨ ਆਰੋਹ- ਸ ਗ,
ਮ ਪ, ਧ ਨ ਧ ਪ, ਮ ਪ ਨ ਸ ਅਵਰੋਹ- ਸ ਨ ਧ
ਪ, ਧ ਨ ਧ ਪ, ਮ ਪ ਧ ਮ ਗ ਰ ਸ। ਦੂਜਾ
ਬਿਲਾਵਲ ਥਾਟ, ਵਾਦੀ ਗੰਧਾਰ ਸੰਵਾਦੀ ਪੈਵਤ ਆਰੋਹ-
ਸ ਗ, ਮ, ਮ ਪ, ਮ ਪ, ਗ, ਗ ਮ ਧ, ਨ ਸ
ਅਵਰੋਹ- ਸ ਨ ਧ, ਪ ਮ ਗ, ਰ ਸ, ਰ ਸ। ਤੀਜਾ
ਥਾਟ ਕਾਫੀ ਜਾਤੀ ਔੜਵ-ਵਕਰ ਸੰਪੂਰਨ, ਵਾਦੀ ਰਿਸ਼ਭ
ਸੰਵਾਦੀ ਪੰਚਮ ਆਰੋਹ-ਸ ਰ, ਮ ਪ, ਨ ਸ ਅਵਰੋਹ-
ਸ ਨ ਧ ਮ, ਧ ਮ ਗ ਮ, ਰ ਪ, ਗੁ ਰ ਗੁ ਸ. ਰ ਨ
ਸ। ਇਹ ਸਰੂਪ ਪ੍ਰੋਫੈਸਰ ਤਾਰਾ ਸਿੰਘ ਦੇ 'ਸ੍ਰੀ ਗੁਰੂ ਗ੍ਰੰਥ
ਸਾਹਿਬ ਰਾਗ ਰਤਨਾਵਲੀ', ਸਰਦਾਰ ਗਿਆਨ ਸਿੰਘ ਦੇ
'ਗੁਰਬਾਣੀ ਸੰਗੀਤ', ਪ੍ਰਿੰਸੀਪਲ ਦਿਆਲ ਸਿੰਘ ਦੇ
'ਗੁਰਮਤਿ ਸੰਗੀਤ ਸਾਗਰ' ਭਾਗ-੪ ਤੇ ਗੁਰੂ ਨਾਨਕ
ਸੰਗੀਤ ਪੱਧਤੀ ਗ੍ਰੰਥ ਜਵੱਦੀ ਟਕਸਾਲ ਦੇ ਸਰੂਪ ਨਾਲ
ਮਿਲਦਾ ਹੈ। ਇਹਨਾਂ ਵਿਚੋਂ ਪਿਛਲੇ ਤਿੰਨ ਗ੍ਰੰਥਕਾਰਾਂ ਨੇ
ਰਾਗ ਮਾਝ ਦੀ ਰਚਨਾ ਖਮਾਜ ਥਾਟ ਤੋਂ ਮੰਨੀ ਹੈ ਪਰ
ਪ੍ਰੋਫੈਸਰ ਤਾਰਾ ਸਿੰਘ ਨੇ ਰਾਗ ਦੇ ਉਸੇ ਹੀ ਸਰੂਪ ਨੂੰ
ਕਾਫੀ ਥਾਟ ਦਾ ਨਾਮ ਦਿੱਤਾ ਹੈ। ਰਾਗ ਮਾਝ ਇਕ
ਸੰਕੀਰਨ ਜਾਤੀ ਦਾ ਰਾਗ ਹੈ ਜੋ ਦੇਸ, ਸਾਰੰਗ, ਦੇਸ਼ੀ,
ਕਾਫੀ, ਜੈਜਾਵੰਤੀ, ਮਾਲਗੁੰਜੀ ਆਦਿ ਰਾਗਾਂ ਦਾ
ਮਿਸ਼ਰਨ ਹੈ। ਪਰ ਕੁਝ ਸਵਰ ਸੰਗਤੀਆਂ ਦੇ ਪ੍ਰਯੋਗ ਨਾਲ
ਇਸ ਰਾਗ ਦਾ ਦੂਜੇ ਰਾਗਾਂ ਨਾਲੋਂ ਆਪਣਾ ਇਕ ਵੱਖਰਾ
ਸਰੂਪ ਬਣਿਆ ਰਹਿੰਦਾ ਹੈ ਜਿਵੇਂ ਪ ਧ ਪ ਮ ਗ ਮ, ਰ
ਪ, ਗੁ, ਸ ਰ ਨ ਸ। ਇਹ ਰਾਗ ਮੱਧ ਮੰਦਰ ਤੇ ਤਾਰ
ਸਪਤਕਾਂ ਵਿਚ ਗਾਇਆ ਜਾਂਦਾ ਹੈ। ਇਸ ਦੀ ਜਾਤੀ

ਔੜਵ-ਸੰਪੂਰਨ ਹੈ ਕਿਉਂਕਿ ਗੰਧਾਰ ਤੇ ਪੈਵਤ ਦਾ ਪ੍ਰਯੋਗ
ਆਰੋਹ ਵਿਚ ਨਹੀਂ ਹੈ। ਸ ਰ ਮ ਪ, ਨ ਸ ਲਏ ਜਾਂਦੇ
ਹਨ। ਅਵਰੋਹ ਵਿਚ ਧ ਮ ਗ ਮ ਵਿਚ ਗੰਧਾਰ ਦੇ ਪ੍ਰਯੋਗ
ਕਾਰਨ ਇਸ ਦੀ ਜਾਤੀ ਸ਼ਾੜਵ-ਸੰਪੂਰਨ ਵੀ ਮੰਨਦੇ ਹਨ
ਪਰ ਬਹੁਮੱਤ ਔੜਵ-ਸੰਪੂਰਨ ਹੀ ਮੰਨਦੇ ਹਨ। ਭਾਵੇਂ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚ ਰਚਿਤ ਰਾਗਮਾਲਾ ਵਿਚ ਰਾਗ
ਮਾਝ ਦਾ ਜ਼ਿਕਰ ਨਹੀਂ ਆਉਂਦਾ, ਪਰ ਮੰਨਣਯੋਗ ਤੱਥ
ਤਾਂ ਇਹ ਹੈ ਕਿ ਰਾਗ ਮਾਝ ਗੁਰਮਤਿ ਸੰਗੀਤ ਦੀ ਹੀ
ਮਹਾਨ ਦੇਣ ਹੈ। ਪਹਿਲੇ ਪੰਜਾਂ ਹੀ ਗੁਰੂ ਵਿਅਕਤੀਆਂ
ਨੇ ਇਸ ਰਾਗ ਵਿਚ ਬਾਣੀ ਰਚੀ ਹੈ ਜਿਸ ਨਾਲ ਇਹ
ਰਾਗ ਲੋਕ ਧੁਨਾਂ ਤੱਕ ਹੀ ਸੀਮਿਤ ਨਹੀਂ ਸਗੋਂ ਦੂਜੇ
ਰਾਗਾਂ ਵਾਂਗ ਸ਼ਾਸਤਰੀਯ ਸੰਗੀਤ ਦੀ ਗਨਣਾ ਵਿਚ ਆ
ਜਾਂਦਾ ਹੈ। ਸੋ ਪ੍ਰਮਾਣਿਕ ਤੱਥਾਂ ਦੇ ਅਧਾਰ ਤੇ ਮਾਝ ਦੇ
ਇਸ ਪਰੰਪਰਾਗਤ ਸਰੂਪ ਨੂੰ ਪ੍ਰਵਾਣਿਤ ਮੰਨ ਕੇ ਇੱਥੇ ਵੀ
ਰਾਗ ਦਾ ਇਹੀ ਸਰੂਪ ਦਿੱਤਾ ਜਾ ਰਿਹਾ ਹੈ।

ਸ਼ਬਦ ਤਰਤੀਬ :-

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਾਗੁ ਤਰਤੀਬ ਵਿਚ ਰਾਗੁ
ਮਾਝ ਨੂੰ ਦੂਜਾ ਅਸਥਾਨ ਪ੍ਰਾਪਤ ਹੈ। ਇਸ ਬਾਣੀ ਦਾ
ਆਰੰਭ ਪੰਨਾ ੯੪ ਤੋਂ ਹੁੰਦਾ ਹੈ। ਸ਼ਬਦ ਤਰਤੀਬ ਵਿਚ
ਮ:੪ ਦੇ ੮, ਮ:੫ ਦੇ ੪੮, ਮ: ੧ ਦੇ ੧ ਤੇ ਮ: ੩ ਦੇ
੩੨ ਕੁੱਲ ੮੯ ਸ਼ਬਦ ਹਨ। ਪੰਨਾ ੧੩੩ ਤੇ 'ਬਾਰਹ
ਮਾਹਾ' ਤੇ ੧੩੬ ਤੇ 'ਦਿਨ ਰੈਣਿ' ਦੇ ਸਿਰਲੇਖ ਹੇਠ
ਬਾਣੀਆਂ ਦੀ ਰਚਨਾ ਵੀ ਇਸ ਰਾਗ ਵਿਚ ਹੈ। ਵਾਰ
ਮਾਝ ਦੀ ਤਥਾ ਸਲੋਕ ਮਹਲਾ ੧, ੧੩੭ ਤੋਂ ੧੫੦ ਪੰਨਾ
ਤੱਕ ਹੈ ਜਿਸ ਵਿਚ ੨੭ ਪਉੜੀਆਂ ਹਨ। ਇਨ੍ਹਾਂ ਵਿਚ
ਮ: ੧ ਦੇ ੯ ਪਉੜੀਆਂ ਨਾਲ ਇਕ ਇਕ ਸਲੋਕ, ੧੦
ਪਉੜੀਆਂ ਨਾਲ ਦੋ ਦੋ ਸਲੋਕ, ਪਹਿਲੀ ਤੇ ਸੱਤਵੀਂ
ਪਉੜੀ ਨਾਲ ਤਿੰਨ ਤਿੰਨ ਸਲੋਕ, ਨੌਵੀਂ ਨਾਲ ੪ ਤੇ
ਤੇਰਵੀਂ ਨਾਲ ੭ ਸਲੋਕ ਕੁਲ ੪੬ ਸਲੋਕ ਹਨ। ਮ: ੧
ਦੇ ਪਉੜੀ ਨੰ: ੩, ੧੮, ੨੨ ਤੇ ੨੫ ਨਾਲ ਕੋਈ ਵੀ
ਸਲੋਕ ਨਹੀਂ ਹੈ। ਮ: ੨ ਦੇ ਦੂਜੀ ਸਤਾਰਵੀਂ, ਉਨ੍ਹੀਵੀਂ,
ਤੇਈਵੀਂ, ਛੱਬੀਵੀਂ ਤੇ ਸਤਾਈਵੀਂ ਇਨ੍ਹਾਂ ਛੇ
ਪਉੜੀਆਂ ਨਾਲ ਇਕ ਇਕ ਤੇ ਤੀਜੀ, ਅਠਾਰਵੀਂ ਤੇ
ਬਾਈਵੀਂ ਇਨ੍ਹਾਂ ਤਿੰਨ ਪਉੜੀਆਂ ਨਾਲ ਦੋ ਦੋ ਕੁੱਲ ੧੨
ਸਲੋਕ ਹਨ। ਮ: ੩ ਦੇ ਸੋਲ੍ਹਵੀਂ ਪਉੜੀ ਨਾਲ ਇਕ ਤੇ
ਪੱਚੀਵੀਂ ਪਉੜੀ ਨਾਲ ਦੋ, ਕੁੱਲ ੩ ਸਲੋਕ ਹਨ ਤੇ ਮ:
੪ ਦੇ ਪੰਜਵੀਂ ਤੇ ਅੱਠਵੀਂ ਪਉੜੀ ਨਾਲ ਇਕ ਇਕ
ਸਲੋਕ ਕੁਲ ਦੋ ਸਲੋਕ ਇਸ ਤਰ੍ਹਾਂ ਸਲੋਕਾਂ ਦੀ ਕੁੱਲ

ਅੰਮ੍ਰਿਤ ਕੀਰਤਨ

ਗਿਣਤੀ ੬੩ ਹੈ।

ਪਰੀਚੈ:-

ਰਾਗ -ਮਾਝ ਥਾਟ -ਖਮਾਜ

ਸਵਰ -ਦੋਵੇਂ ਗੰਧਾਰ, ਦੋਵੇ ਨਿਸ਼ਾਦ ਬਾਕੀ ਸਭ ਸ਼ੁੱਧ

ਵਰਜਿਤ ਸਵਰ -ਆਰੋਹ ਵਿਚ ਗੰਧਾਰ ਤੇ ਧੈਵਤ

ਜਾਤੀ -ਔੜਵ-ਸੰਪੂਰਨ

ਵਾਦੀ -ਰਿਸ਼ਭ ਸੰਵਾਦੀ -ਪੰਚਮ

ਸਮਾਂ -ਦਿਨ ਦਾ ਚੌਥਾ ਪਹਿਰ

ਆਰੋਹ -ਸ ਰ, ਮ ਪ ਨ ਸੰ

ਅਵਰੋਹ -ਸੰ ਨੁ ਧ ਪ, ਧ ਮ ਗ ਮ, ਰ ਪ, ਗੁ, ਰ

ਗੁ ਸ ਰ, ਨੁ ਸ

ਮੁੱਖ ਅੰਗ (ਪਕੜ) ਪ, ਧ ਮ ਗ ਮ, ਰ ਪ, ਮ ਗੁ,

ਰ ਗੁ, ਸ ਰ ਨੁ, ਸ।

ਸਵਰ-ਵਿਸਥਾਰ (ਅਲਾਪ):- ਸ, ਸ ਰ ਸ, ਨੁ ਨੁ ਸ,

ਸ ਰ ਨੁ ਧ ਪ, ਨੁ ਸ, ਸ ਨੁ ਧ ਪ, ਧ ਮ ਪ, ਨੁ ਸ,

ਰ ਨੁ ਸ, ਰ ਮ ਪ, ਪ ਮ ਗ ਮ, ਰ ਪ, ਮ ਪ, ਧ ਮ

ਗ ਮ, ਰ ਪ, ਮ ਗ ਮ, ਰ ਪ ਗੁ, ਰ ਗੁ, ਸ ਰ ਨੁ ਸ।

ਸ ਰ ਸ, ਰ ਮ ਪ, ਮ ਗ ਮ, ਰ ਪ, ਪ ਮ ਪ, ਧ

ਮ ਗ ਮ, ਰ ਪ, ਮ ਪ ਨੁ ਧ ਪ, ਮ ਪ ਨ ਸੰ, ਰੰ ਸੰ,

ਨੁ ਧ ਪ, ਧ ਮ ਗ ਮ, ਰ ਪ ਗੁ ਰ, ਪ ਧ ਮ ਗ ਮ

ਰ, ਪ ਗੁ ਰ ਗੁ ਸ ਰ ਨੁ ਸ।

ਮ ਪ, ਨੁ ਧ ਪ, ਮ ਪ ਨ ਸੰ, ਨ ਸੰ ਰੰ ਨ ਸੰ, ਸੰ

ਰੰ ਨ ਸੰ, ਸੰ ਗੁੰ ਸੰ ਰੰ ਨ ਸੰ, ਰੰ ਮੰ ਪੰ, ਮੰ ਗੰ ਮੰ ਰੰ

ਪੰ ਗੁੰ, ਸੰ ਸੰ ਨ ਸੰ, ਮ ਪ ਨ ਸੰ, ਸੰ ਗੁੰ ਰੰ ਗੁੰ ਸੰ ਰੰ

ਨ ਸੰ, ਮ ਪ ਨ ਸੰ, ਨੁ ਧ ਪ, ਧ ਮ ਗ ਮ, ਰ ਪ, ਗੁ

ਰ ਗੁ, ਸ ਰ ਨੁ ਸ ਨੁ ਧ ਪ, ਨੁ ਸ।

ਰਾਗ ਅਤੇ ਸ਼ਬਦ

ਨਰਿੰਦਰ ਕੌਰ : ਲੈਕਚਰਾਰ, ਸੰਗੀਤ ਆਵਾਜ਼, ਆਰੀਆ ਕਾਲਜ, ਪਠਾਨਕੋਟ

ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆਂ ਦਾ ਇਕ ਅਜਿਹਾ ਨਿਵੇਕਲਾ ਧਾਰਮਿਕ ਗ੍ਰੰਥ ਹੈ ਜਿਸ ਵਿਚ ਦਰਜ ਹਰੇਕ ਸ਼ਬਦ ਨੂੰ ਇਕ ਖਾਸ ਰਾਗ ਵਿਚ ਰੱਖਿਆ ਗਿਆ ਹੈ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪਰੰਪਰਾ ਜਿਹੜੀ ਸੁਰ ਪ੍ਰਧਾਨ ਹੈ, ਦੇ ਅਨੁਸਾਰ ਹਰ ਸੁਰ ਦਾ ਮਨੁੱਖੀ ਮਨ ਤੇ ਆਪਣਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ। ਸੰਗੀਤ ਦੇ ਸੱਤ ਸੁਰ 22 ਸ਼ਰਤੀਆਂ ਵਿਚੋਂ ਚੁਣੀਆਂ ਗਈਆਂ ਉਹ ਸੱਤ ਸ਼ਰਤੀਆਂ ਹੀ ਹਨ ਜਿਹੜੀਆਂ ਇਕ ਦੂਸਰੇ ਨਾਲੋਂ ਕੁਝ ਅੰਤਰ ਤੇ ਹਨ ਤੇ ਸੁਣਨ ਵਿਚ ਸੁਰੀਲੀਆਂ ਹਨ। ਇਸ ਲਈ ਸੁਰਾਂ ਦੇ ਮਨੁੱਖੀ ਮਨ ਤੇ ਪ੍ਰਭਾਵ ਨੂੰ ਜਾਣਨ ਲਈ 22 ਸ਼ਰਤੀਆਂ (ਸੁਣੀ ਜਾ ਸਕਣ ਵਾਲੀ ਮਧੁਰ ਆਵਾਜ਼; microtone) ਦੇ ਸੁਭਾਅ ਨੂੰ ਜਾਣ ਲੈਣਾ ਚਾਹੀਦਾ ਹੈ-

1. ਤੀਵਰਾ- ਇਹ ਤੀਵਰਤਾ, ਹਿੰਸਾ ਤੇ ਗਰਮੀ ਨੂੰ ਪ੍ਰਗਟਾਉਂਦੀ ਹੈ।
2. ਕੁਮੁਦਵਤੀ- ਇਹ ਕਠੋਰਤਾ, ਸ਼ਤੁਰਤਾ, ਵੈਰ, ਆਲੋਚਨਾ ਨੂੰ ਪ੍ਰਗਟਾਉਂਦੀ ਹੈ। ਕੁਮੁਦ ਦੇ ਦੋ ਭਾਵ ਹਨ ਪਹਿਲਾ ਦੁਸ਼ਮਣੀ ਤੇ ਦੂਜਾ ਕਮਲ। ਇਸ ਲਈ ਇਹ ਅੰਤਰਮਨ ਦੀ ਖੁਸ਼ੀ ਨੂੰ ਵੀ ਪ੍ਰਗਟਾਉਂਦੀ ਹੈ।
3. ਮੰਦਾ- ਇਹ ਸੁਸਤੀ, ਆਲਸ, ਨਿਸ਼ਕ੍ਰਿਅਤਾ, ਖੁਸ਼ੀ ਤੇ ਉਤਸਾਹ ਦੀ ਚਾਹਤ ਨੂੰ ਪ੍ਰਗਟਾਉਂਦੀ ਹੈ।
4. ਛੰਦੋਵਤੀ- ਇਹ ਮਾਨਸਿਕ ਸ਼ਾਂਤੀ, ਆਜ਼ਾਦੀ, ਉਦਾਰਤਾ ਤੇ ਹੀਰੋਵਾਦ ਨੂੰ ਪ੍ਰਗਟ ਕਰਦੀ ਹੈ।
5. ਦਇਆਵਤੀ- ਇਹ ਦਇਆ, ਕੋਮਲਤਾ ਤੇ ਦੁਲਾਰ ਨੂੰ ਪ੍ਰਗਟਾਉਂਦੀ ਹੈ।
6. ਰੰਜਨੀ- ਇਹ ਖੁਸ਼ੀ, ਸੁਖ ਤੇ ਸਿਫਤ ਨੂੰ ਦਰਸਾਉਂਦੀ ਹੈ।
7. ਰਕਤਿਕਾ- ਰਕਤੀ ਤੋਂ ਭਾਵ ਖੁਸ਼ੀ, ਲਗਾਵ। ਇਹ ਨੂਰਤਾ, ਭਗਤੀ ਤੇ ਅਤਿ ਦੀ ਖੂਬਸੂਰਤੀ ਤੇ ਸਿਫਤ ਨੂੰ ਦਰਸਾਉਂਦੀ ਹੈ।
8. ਰੌਦੀ- ਇਹ ਉਤਸਾਹ ਤੇ ਅੰਤਮਨ ਦੀ ਗਰਮੀ ਨੂੰ ਵਿਅਕਤ ਕਰਦੀ ਹੈ।
9. ਕਰੋਧਾ- ਇਹ ਗੁੱਸੇ ਨੂੰ ਵਿਅਕਤ ਕਰਦੀ ਹੈ।
10. ਵਜਰਿਕਾ- ਇਹ ਬੜੀ ਕਠੋਰ ਭਾਸ਼ਾ ਤੇ ਅਭਿਸ਼ਾਪ ਨੂੰ ਪ੍ਰਗਟਾਉਂਦੀ ਹੈ।
11. ਪ੍ਰਸਾਰਿਣੀ- ਪ੍ਰਸਾਰ ਤੋਂ ਭਾਵ ਪਸਾਰਾ, ਇਹ ਵਿਸਥਾਰ ਨੂੰ ਪ੍ਰਗਟ ਕਰਦੀ ਹੈ।
12. ਪ੍ਰੀਤੀ- ਇਹ ਅਨੰਦ, ਖੁਸ਼ੀ, ਉਲਾਸ ਤੇ ਸੰਤੋਖ ਨੂੰ ਪ੍ਰਗਟਾਉਂਦੀ ਹੈ।
13. ਮਾਰਜਿਨੀ- ਮਾਰਜਨ ਤੋਂ ਭਾਵ ਸਾਫ ਕਰਨਾ, ਸੁੱਧ ਕਰਨਾ। ਇਹ ਹਿਰਦੇ ਨੂੰ ਸੁੱਧ ਕਰਨਾ, ਪਿਆਰ, ਮਜ਼ਾਕ, ਹਾਸੇ ਤੇ ਘਮੰਡ ਨੂੰ ਦਰਸਾਉਂਦੀ ਹੈ।
14. ਕਸ਼ਿਤੀ- ਇਹ ਨਸ਼ਟਤਾ ਨੂੰ ਤੇ ਘਮੰਡ ਨੂੰ ਵਿਅਕਤ ਕਰਦੀ ਹੈ।
15. ਰਕਤਾ- ਇਹ ਲਗਾਵ, ਭਗਤੀ, ਉੱਤੇਜਨ ਤੇ ਚਿੰਤਾ ਨੂੰ ਵਿਅਕਤ ਕਰਦੀ ਹੈ।
16. ਸੰਦੀਪਨੀ- ਇਹ ਪਿਆਰ ਦੀ ਜੋਤ ਜਗਾਉਣ ਤੇ ਉਸ ਤੋਂ ਪੈਦਾ ਹੋਣ ਵਾਲੀ ਉੱਤੇਜਨਾ ਵੱਲ ਇਸ਼ਾਰਾ ਕਰਦੀ ਹੈ।
17. ਆਲਾਪਿਨੀ- ਇਹ ਪਿਆਰ ਕਰਨ ਵਾਲਿਆਂ ਦੀ ਗੱਲਬਾਤ ਪਿਆਰ ਦਾ ਇਜ਼ਹਾਰ ਤੇ ਸਹਾਨਭੂਤੀ ਨੂੰ ਵਿਅਕਤ ਕਰਦੀ ਹੈ।
18. ਮੰਦਤੀ- ਇਹ ਨਸ਼ੇਪੁਣੇ, ਪਾਗਲਪੁਣਾ, ਸਰੀਰਕ ਪਿਆਸ ਤੇ ਈਰਖਾ ਤੋਂ ਉਪਜੇ ਗੁੱਸੇ ਨੂੰ ਪ੍ਰਗਟਾਉਂਦੀ ਹੈ।
19. ਰੋਹਿਨੀ- ਰੂਹ ਤੋਂ ਭਾਵ ਵੱਧਣਾ-ਫੁਲਣਾ, ਇਹ ਵਿਅਕਤ ਕਰਦੀ ਹੈ ਖੁਸ਼ੀ ਦੇ ਵਾਧੇ ਨੂੰ, ਦਰਦ ਨੂੰ। ਇਸ ਸ਼ਬਦ ਤੋਂ ਇਹ ਭਾਵ ਵੀ ਹੈ ਉਹ ਲੜਕੀ ਜਿਹੜੀ ਹੁਣੇ ਹੁਣੇ ਹੀ ਵੱਡੀ ਹੋਈ ਹੈ। ਇਹ ਕਿਸ਼ੋਰਵਸਥਾ ਦੀਆਂ ਆਸ਼ਾਵਾਂ ਤੇ ਡਰ ਨੂੰ ਪ੍ਰਗਟਾਉਂਦੀ ਹੈ।
20. ਰਮਯਾ- ਇਹ ਆਗਮ, ਨਿਕੰਮੇਪੁਣੇ ਨੂੰ ਤੇ ਬਾਹਰੀ ਦਿਖਾਵੇ ਪ੍ਰਤੀ ਅਣਜਾਨਪੁਣੇ ਨੂੰ ਵਿਅਕਤ ਕਰਦੀ ਹੈ।
21. ਉਗੱਰਾ- ਉਗੱਰ ਤੋਂ ਭਾਵ ਸ਼ਕਤੀਸ਼ਾਲੀ, ਡਰਾਵਣਾ, ਤਿੱਖਾ। ਇਹ ਡਰ, ਭੈ ਤੇ ਖਤਰੇ ਭਰੀਆਂ ਭਾਵਨਾਵਾਂ ਨੂੰ ਵਿਅਕਤ ਕਰਦੀ ਹੈ।
22. ਕਸ਼ੋਭਿਨੀ- ਇਹ ਉਥਲ-ਪੁਥਲ, ਵਿਦ੍ਰੋਹ ਤੇ ਅਤਿ

ਦੀ ਚਿੰਤਾ ਨੂੰ ਪ੍ਰਗਟਾਉਂਦੀ ਹੈ।

ਸੱਤ ਸੁਰਾਂ ਦੀ ਸ਼ਰਤੀਆਂ ਤੇ ਸਥਾਪਨਾ ਦਾ ਵੇਰਵਾ ਇਸ ਤਰ੍ਹਾਂ ਹੈ-

ਸੁਰ ਦਾ ਨਾਂ	ਸ਼ਰਤੀ ਜਿਸਤੇ ਸਥਾਪਿਤ ਹੈ	ਸੁਰ ਦੇ ਅੰਤਰਗਤ ਆਣ ਵਾਲੀਆਂ ਸ਼ਰਤੀਆਂ
1. ਸ਼ਡਜ	ਛੰਦੋਵਤੀ	ਤੀਵਰਾ, ਕੁਮੁਦਵਤੀ, ਮੰਦਾ ਤੇ ਛੰਦਾਵਤੀ
2. ਰਿਸ਼ਭ	ਰਕਤਿਕਾ	ਦਇਆਵਤੀ, ਰੰਜਨੀ, ਰਕਤਿਕਾ
3. ਗੰਧਾਰ	ਕ੍ਰੋਧਾ	ਰੋਦਰੀ, ਕ੍ਰੋਧਾ
4. ਮਧਿਅਮ	ਮਾਰਜਿਨੀ	ਵਜਰਿਕਾ, ਪ੍ਰਸਾਰਿਣੀ, ਪ੍ਰੀਤੀ, ਮਾਰਜਿਨੀ
5. ਪੰਚਮ	ਆਲਾਪਿਨੀ	ਕਸ਼ਿਤੀ, ਰਕਤਾ, ਸੰਦੀਪਨੀ ਤੇ ਆਲਾਪਿਨੀ
6. ਧੈਵਤ	ਰਮਯਾ	ਮਦੰਤੀ, ਰੋਹਿਨੀ, ਰਮਯਾ
7. ਨਿਸ਼ਾਦ	ਕਸ਼ੋਭਿਨੀ	ਉਗਰਾ, ਕਸ਼ੋਭਿਨੀ

ਉਪਰੋਕਤ ਵਿਸਥਾਰ ਇਸ ਉਦੇਸ਼ ਨਾਲ ਦਿੱਤਾ ਗਿਆ ਹੈ ਕਿ ਸੰਗੀਤ ਦੀਆਂ ਸੂਖਮ ਧੁਨੀਆਂ ਦਾ ਮਨੁੱਖੀ ਮਨ ਤੇ ਕਿਹੜਾ ਕਿਹੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਧੁਨੀਆਂ ਦੇ ਸੁਮੇਲ ਨਾਲ ਬਣੀ ਰਚਨਾ ਜੋ ਰਾਗ ਕਹਾਉਂਦੀ ਹੈ, ਦਾ ਵੀ ਪ੍ਰਭਾਵ ਮਨ ਤੇ ਪੈਂਦਾ ਹੈ। ਜਾਂ ਇੰਝ ਕਹ ਲਓ ਕਿ ਕਿਸੇ ਖਾਸ ਭਾਵ ਨੂੰ ਪੈਦਾ ਕਰਨ ਲਈ ਕਿਹੜੀ ਧੁਨ ਗਾਈ ਜਾਂ ਵਜਾਈ ਜਾਵੇ। ਹਰ ਰਾਗ ਆਪੋ ਆਪਣੇ ਸੁਭਾਅ ਅਨੁਸਾਰ ਮਨ ਨੂੰ ਪ੍ਰਭਾਵਿਤ ਕਰਦਾ ਹੈ। ਜਿਵੇਂ ਕਿ ਮੇਘ ਤੇ ਮਲਾਰ ਰਾਗ ਮੀਂਹ ਤੇ ਵਰਖਾ ਨਾਲ ਸੰਬੰਧਿਤ ਹੋਣ ਕਾਰਨ ਖੁਸ਼ਹਾਲੀ ਤੇ ਹਰਿਆਲੀ ਦਾ ਪ੍ਰਤੀਕ ਹਨ, ਮਨ ਨੂੰ ਆਨੰਦਿਤ ਕਰਦੇ ਤੇ ਠੰਡ ਪਹੁੰਚਾਉਂਦੇ ਹਨ। ਤਾਨਸੇਨ ਦੇ ਦੀਪਕ ਰਾਗ ਗਾਉਣ ਨਾਲ ਅੱਗ ਬਲ ਪਈ ਤੇ ਦੀਪਕ ਬਲਣ ਲੱਗ ਗਏ ਸਨ। ਭੈਰਵ ਰਾਗ ਭਗਤੀ ਭਾਵਨਾ ਨੂੰ ਜਗਾਉਂਦਾ ਹੈ। ਰਾਗ ਸ੍ਰੀ ਇਕ 18 ਸਾਲਾਂ ਦਾ ਨੌਜਵਾਨ ਹੈ, ਜਿਸਨੇ ਲਾਲ ਰੰਗ ਦੇ ਬਸਤ੍ਰ ਪਹਿਨੇ ਹਨ, ਗਲ ਵਿਚ ਮੌਤੀਆਂ ਤੇ ਰੂਬੀਆਂ ਦਾ ਹਾਰ, ਕੰਨਾ ਵਿਚ ਗਹਿਣੇ, ਖੱਬੇ ਹੱਥ ਕਮਲ ਤੇ ਸੱਜੇ ਵਿਚ ਨੰਗੀ ਤਲਵਾਰ ਸ਼ਾਹੀ ਤਖ਼ਤ ਤੇ ਬੈਠਾ ਲਾਸਾਨੀ ਬੀਨ (ਸੰਗੀਤਕ ਸਾਜ਼) ਨੂੰ ਸੁਣ ਰਿਹਾ ਹੈ। ਰਾਗ ਹਿੰਡੋਲ ਖੁਸ਼ੀ ਦਾ ਪ੍ਰਤੀਕ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਨਾਲ ਇਹ ਸੁੱਤੇ ਸਿੱਧ ਹੈ ਕਿ ਗੁਰੂ ਸਾਹਿਬਾਨ ਸੰਗੀਤ ਵਿਚ ਪੂਰਨ-

ਨਿਪੁੰਨ ਸਨ। ਗੁਰੂ ਸਾਹਿਬਾਨ ਨੇ ਰਾਗਾਂ ਦੇ ਸੁਭਾਅ ਦੇ ਮੁਤਾਬਿਕ ਹੀ ਸ਼ਬਦ ਦਾ ਉਚਾਰਨ ਕੀਤਾ। ਗੁਰੂ ਨਾਨਕ ਮਰਦਾਨੇ ਨੂੰ ਕਹਿੰਦੇ “ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ।” ਮਰਦਾਨਾ ਰਾਗ ਦੀਆਂ ਸੁਰਾਂ ਛੇੜਦਾ ਤੇ ਗੁਰੂ ਨਾਨਕ ਬਾਣੀ ਦਾ ਗਾਇਨ ਕਰਦੇ। ਮਲਾਰ ਰਾਗ ਬਾਰੇ ਗੁਰੂ ਅਮਰਦਾਸ ਜੀ ਕਹਿੰਦੇ ਹਨ-

- ਮਲਾਰ ਸੀਤਲ ਰਾਗ ਹੈ
ਹਰਿ ਧਿਆਈਐ ਸਾਂਤਿ ਹੋਇ

- ਗੁਰਮੁਖਿ ਮਲਾਰ ਰਾਗੁ ਜੋ ਕਰਹਿ,
ਤਿਨ ਮਨ ਤਨ ਸੀਤਲ ਹੋਇ॥

ਮਲਾਰ ਦੀ ਸੁਰ ਬਾਰੇ ਵਰਨਣ ਹੈ-

- ਜਾਕੀ ਸੁਰ ਬਿਜੁਲ ਘਨ ਗਰਜਤ,
ਮ੍ਰਿਗ ਨਾਚਿਤ ਸੁਨ ਜਾ ਕੋ॥

ਗੁਰ ਅਰਜਨ ਦੇਵ ਜੀ ਨੇ ਗੁਰੂ ਨੂੰ ਮੇਘ ਕਿਹਾ ਹੈ ਤੇ ਬੇਨਤੀ ਕੀਤੀ ਹੈ ਕਿ ਬਾਣੀ ਦੀ ਵਰਖਾ ਕਰੋ-

- ਬਰਸ ਮੇਘ ਜੀ ਤਿਲੁ ਬਿਲਮੁ ਨ ਲਾਓ॥

ਰਾਗ ਕਲਿਆਣ ਖੁਸ਼ੀ ਪੈਦਾ ਕਰਦਾ ਹੈ। ਨਾਮ ਪ੍ਰਗਟ ਹੋਇਆ ਹੈ। ਆਤਮਾ ਅਨੰਦ ਵਿਚ ਹੈ ਤੇ ਰੱਬੀ ਪ੍ਰਭਾਤ ਦੀ ਲੋਅ ਨੂੰ ਵੇਖ ਰਹੀ ਹੈ। ਨਾਮ ਪ੍ਰਗਟ ਹੋਣ ਨਾਲ ਜਿਵੇਂ ਤਨ ਮਨ ਵਿਚ ਖੁਸ਼ਬੂ ਹੋ ਜਾਂਦੀ ਹੈ ਉਸੇ ਤਰ੍ਹਾਂ ਕਲਿਆਣ ਦਾ ਰੂਪ ਦਰਸਾਇਆ ਗਿਆ ਹੈ-

ਸਕਲ ਸੁਗੰਧ ਲੇਪ ਤਨ ਲਾਯੋ।

ਅੰਬਰ ਅੰਗ ਸੇਤ ਪਹਰਾਯੋ॥

ਗ੍ਰੀਵ ਬਿਸਾਲ ਮੌਤੀਅਨ ਮਾਲਾ।

ਹਾਥ ਕਮਲ ਕਾ ਫੂਲ ਉਜਾਲਾ॥

ਜਟਤ ਸਿੰਘਾਸਨ ਬੈਠੋ ਸੋਹੈ।

ਛਤ੍ਰ ਜਚਓ ਮਨ ਮਨ ਸਿਰ ਜੋਹੈ॥

ਚਮਰ ਸੁਕਲ ਬਿਬ ਓਰ ਝੁਲਾਏ।

ਰਾਜਾ ਰੋਕ ਹੋਤ ਸੁਖ ਗਾਏ॥

ਕਲਿਆਣ ਵਿਚ ਉਚਾਰੇ ਸ਼ਬਦ ‘ਮੇਰੇ ਲਾਲਨ ਕੀ ਸੋਭਾ’, ‘ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰਿ ਗੁਣ ਗਾਵਹਿਗੇ। ਹਓ ਤੁਮਰੀ ਕਰਹੁ ਨਿਤ ਆਸ ਪ੍ਰਭ ਮੇਹੇ ਕਬ ਗਲ ਲਾਵਹਿਗੇ।’ ਸੁਣਨ ਵਿਚ ਹੀ ਅਨੰਦਮਯ ਲੱਗਦੇ ਹਨ।

ਰਾਗ ਮਾਰੂ ਇਕ ਸਫਲ ਜੋਧਾ ਹੈ। ਜਿਸਦਾ ਸਰੀਰ ਰਿਸ਼ਟ ਪੁਸ਼ਟ ਹੈ, ਹੱਥ ਵਿਚ ਨੇਜਾ, ਮੱਥੇ ਤੇ ਮੁਕਟ ਹੈ, ਜਿਦੇ ਤੋਂ ਦੁਸ਼ਮਣ ਡਰਦਾ ਹੈ। ਗੁਰੂ ਸਾਹਿਬਾਨ ਨੇ ਮਾਰੂ ਦੇ ਸੁਭਾਅ ਮੁਤਾਬਿਕ ਹੀ ਸ਼ਬਦ ਉਚਾਰਿਆ ਹੈ-

ਅੰਮ੍ਰਿਤ ਕੀਰਤਨ

ਗੁਰ ਕੈ ਸਬਦਿ ਅਰਾਧੀਐ ਨਾਮ ਰੰਗ ਬੈਰਾਗ।

ਜੀਤੇ ਪੰਚ ਬੈਰਾਈਆ ਨਾਨਕ ਸਫਲ

ਮਾਰੂ ਇਹੁ ਰਾਗ ॥

ਰਾਗ ਆਸਾ ਦਰਸਾਉਂਦਾ ਹੈ ਕਿ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। ਉਦਮ ਕਰਨ ਨਾਲ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਨਿਤ ਭਗਤੀ ਕਰਨ ਤੇ ਮਨ ਦੀ ਪਵਿੱਤਰਤਾ ਬਣਾਈ ਰੱਖਣ ਨਾਲ ਪ੍ਰਭੂ ਪ੍ਰਾਪਤੀ ਹੋ ਹੀ ਜਾਂਦੀ ਹੈ-

- ਗੁਰਮੁਖ ਢੁੰਢਿ ਢੁੰਢੇਦਿਆਂ

ਹਰਿ ਸਜਣ ਲਧਾ ਰਾਮ ਰਾਰੇ ॥

- ਹਰਿ ਜੁਗਿ ਜੁਗਿ ਭਗਤਿ ਉਪਾਇਆ

ਪੈਜਿ ਰਖਦਾ ਆਇਆ ਰਾਮ ਰਾਜੇ ॥

ਇਸ ਪ੍ਰਕਾਰ ਜੇ ਅਸੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰੀਏ ਤੇ ਸਾਨੂੰ ਪਤਾ ਚਲਦਾ ਹੈ ਕਿ ਗੁਰੂ ਸਾਹਿਬਾਨ ਨੇ ਰਾਗਾਂ ਤੇ ਸ਼ਬਦਾਂ ਦਾ ਇਕ ਖਾਸ ਸੁਮੇਲ ਕਾਇਮ ਕੀਤਾ ਹੈ। ਜਿਹੋ ਜਿਹਾ ਪ੍ਰਭਾਵ ਕਿਸੇ ਖਾਸ ਰਾਗ ਦੇ ਸੁਰਾਂ ਦਾ ਹੈ ਉਹੋ ਜਿਹਾ ਪ੍ਰਭਾਵ ਪਾਉਣ ਵਾਲਾ ਗੁਰੂ ਦਾ ਸ਼ਬਦ ਹੈ। ਇਕ ਗੱਲ ਹੋਰ ਵੀ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਮੰਤਵ ਲਈ ਰਾਗਾਂ ਦੀ ਚੋਣ ਵੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੈ ਤੇ ਕੋਈ ਸ਼ਿੰਗਾਰੀ ਜਾਂ ਭੜਕਾਉ ਰਾਗ ਨਹੀਂ ਲਿਆ। ਇਸ ਲਈ ਗੁਰੂ ਸਾਹਿਬ ਨੇ 31 ਰਾਗ ਚੁਣੇ ਤੇ ਉਨ੍ਹਾਂ ਵਿਚ ਹੀ ਬਾਣੀ ਉਚਾਰੀ। ਸ਼ਬਦ ਪਾ ਕੇ ਰਾਗ ਗਾਉਣ ਨਾਲ ਗੁਰੂ ਦੀ ਪ੍ਰਾਪਤੀ ਛੇਤੀ ਹੋ ਜਾਂਦੀ ਹੈ।

गुरमत संगीत

हरबन्स कौर : 40/1, ईसट पटेल नगर, नई दिल्ली

बडभागी था वो दिन, वो छिन, वो पल,
 जिस दिन मेरे मन के अंतरतम में
 इक गहरी सी प्यास उठी।
 मन तड़पा अमृत की इक बूंद पाने को
 उसी खोज में आ पहुची मैं
 गुरमत संगीत की कक्षा में।
 बडभागी था वो दिन, वो छिन, वो पल
 जिस दिन मेरे मन के अन्तरतम में
 इक गहरी सी प्यास उठी।
 स रे ग म मैं ना जानू,
 ना मैं सुर सप्तक पहचानूं
 कितनी असहाय थी मैं कुछ छोर न पाती
 संगीत की स्वरावली में उलझ-उलझ मैं जाती।
 कुछ घोर निराशा के क्षण में विचलित हो जाती।
 पर फिर भी मन में इक गहरी आस लिए
 विश्वास लिए मैं चलती जाती, चलती जाती।
 बडभागी था वो दिन, वो छिन, वो पल
 जिस दिन मेरे मन के अन्तरतम में
 इक गहरी सी प्यास उठी।
 इक ललक, इक आस,
 मुझे आगे बढ़ने को उकसाती
 मेरे मन के सुनेपन में
 इक मधुर झंकार सुनाती
 मुझे प्रेरित कर जाती आगे बढ़ने को
 मन के अंधियारे कोने में आशा
 की इक जोत जगाती,
 न जाने कब सब अपने हो गए
 धीरे-धीरे मेरे सपने सच होते दिखते
 कैसे मैं उपकार चुकाऊं।
 लख बार नमन, लख बार नमन
 बडभागी था वो दिन

BOOK REVIEW

Brig. Hardit Singh (Retd.) : 1380, Sector 33-C, Chandigarh

Book: Tegzan Guru Hargobind Sahib (Punjabi)

Writer: Dr. Jasbir Singh Sarna

Published by: Sant & Singh Publishers, Baramulla (J&K)

Pages: 120 **Price:** Rs. 190/-

Guru Hargobind Sahib life is widely covered both by Punjabi and English writers, notably Bhai Gian Singh, Bhai Santokh Singh Bhai Vir Singh and S. Satbir Singh. The English historians are T.D. Cunnigham, M.A. Macauliff, Dr. Trilochan Singh, Khushwant Singh, Hari Ram Gupta and Dr. H.L. Agnihotri. In spite of all these works, the Guru's period of detention in the Gwalior Fort remains undermined. It varies from 40 days by Bhai Gian Singh to 12 years by Moshin Jani. The author, mainly based on Bhat Vahis, puts it at 6 years. The famous historian Dr. Kirpal Singh has also calculated it at 6 years but then is yet no finality. Emperor Jahangir, according to Hari Ram Gupta, wanted to confine him for a few days in a disciplinary jail so that his brain and temper may be somewhat rectified. The Emperor was discomfited with the establishment of the *Akal Takht*, militarisation of the Sikhs and the regality attached to the *Gurugaddi*.

Bhai Gurdas' Var 26 (page 26 of the Book under review) has been grossly misinterpreted and misunderstood by many scholars. Hunting and the other

royal pursuits by the Guru have been taken by them as a departure from Guru Nanak's mission and advocacy of meat eating amongst the Sikhs. The author by giving the names of important Sikhs and their deeds (pages 57 to 73) and the Guru's travels to spread Guru Nanak's mission (pages 74 to 118) has proved that after Guru Nanak, Guru Hargobind Sahib was the second Guru to spread Sikhism extensively in North India. In his two *Hukamnamas* (edicts) given on page 53 to 56, the Guru had asked the Sikhs "not to go anywhere near meat and fish" - (*Maas machchi de nere nahin awana*), has also demolished this meat eating insinuation. It is a matter of interest that Guru Hargobind Sahib had used the term *Khalsa*, for the first time in the Sikh history, in the edict sent to the Sikhs in the East - "pura di sangat guru ka khalsa hai".

The book is divided into twelve chapters bringing out different aspects of the Guru's life, establishment of the *Akal Thakt*, militarisation of the Sikhs, detention in the Gwalior Fort, his five battles against the Mughals which he won in spite of being outnumbered both in

ਅੰਮ੍ਰਿਤ ਕੀਰਤਨ

strength and weapons, and important events such as exploits of Bhai Bidhi Chand and the episode of Mata Kaulan.

Dr. Jasbir Singh Sarna is the author of ten Punjabi and five English books. His two Punjabi books have received Punjab Government and Jammu & Kashmir Academy first awards. He is a

prolific writer who has made a valuable contribution to the history of the Guru's period. This book is well presented and printed. Dr. Sarna has justified the Tegzan Character of the Guru who indeed was a expert wieldier of sword, destroyer of evil forces and a gellant warrior.

THE SIKH KIRTAN

Bhai Ardaman Singh : Courtesy 'Thoughts of Bhai Ardaman Singh'

Continued from previous issue

The whole of the Sikh Scripture is poetry set to rhythm and perfect classical and devotional music. It is divided into thirty-one main *Rags*. If sub-heads of mixed *Rags* are counted, the number goes up to fifty. Besides the *bani* of the Gurus, there is the *bani* (compositions) of thirty-five other men of God- who believed in the One-Formless-Timeless-God (ਨਿਰੰਕਾਰ-ਅਕਾਲ) and the brotherhood of man. Where there were fifty-two poets under the service and patronage of the tenth Satguru, there were also a large number of musicians in his court at Paonta Sahib and at Anandpur Sahib. We find that in the *Dasam Granth*, there are as many as seventy-three special *chhands*, called *sangeet chhands*, set to the rhythm and beats of *mridang*. These cannot even be read and pronounced correctly unless one is conversant with the art of playing the *mridang*.

That is why this special type of music, the Sikh *kirtan*, is also known as Sikh *sangeet* and *Gurmat sangeet*. This high class music conveying the *Shabd* is also generally and correctly called *Shabd kirtan*. The fifth Satguru in *Rag Sorath* says:

The Divine Word is the *Shabd* which is the only right speech:

ਪ੍ਰਭ ਬਾਣੀ ਸ਼ਬਦ ਸੁਭਾਖਿਆ

Sing it, listen to it, and recite it always, and the perfect Guru will save you:

ਗਾਵਹੁ ਸੁਣਹੁ ਪੜਹੁ ਨਿਤ ਭਾਈ
ਗੁਰ ਪੂਰੈ ਤੂ ਰਾਖਿਆ॥

Kirtan is, thus, the best (because, reading and hearing are also accepted) form of worship in Sikhism. After enumerating different ways and forms of worship, the fifth Nanak, Guru Arjun Dev, says in *Rag Sorath*:

The most sublime and superior way is the singing of the Lord's praises in the company of the Guru;

ਹਰਿ ਕੀਰਤਿ ਸਾਧ ਸੰਗਤਿ ਹੈ
ਸਿਰਿ ਕਰਮਨ ਕੈ ਕਰਮਾ॥

It should be noted that the words *Sadh* and *Sant* are often used in *Gurbani* for the Guru himself as in :

On meeting the Lord's *Sant*, the Guru *Sadh*, anoint the face with the dust of his feet:

ਹਰਿ ਕਾ ਸੰਤੁ ਮਿਲੈ ਗੁਰ ਸਾਧੁ
ਲੈ ਤਿਸਕੀ ਧੁਰਿ ਮੁਖਿ ਲਾਈ॥

The praises of the Lord cannot be sung if the mind is disrupted and is infected with duality. They can only be sung properly and profitably if the mind is at rest and attuned to the *Shabd*. Sikh *Sangeet* is a great and special contribution of the Punjab to Indian

classical music.

A good *kirtankar*, *ragi* or *rababi*, who knows the tradition and *maryada* of the Sikh *kirtan*, always starts the *kirtan* with a proper *manglacharan*, vocal and, time permitting, instrumental. *Manglacharan* is to invoke the Omnipresent God and the Guru, as well as to serve the purpose of *Alap*, to define and project the correct image of the *Rag* to be sung. The first *Shabd* to be sung is invariably in pure *Khayal Rag* in the form of a *partal*, a *dhrupad*, or some traditionally set tune. Then will follow the lighter singing of the type of *Vadda* (ਵੱਡਾ) or *Chhota* (ਛੋਟਾ) *Khayal* or some other traditional tunes, later including the singer's own creation, if any. During this item *parmans* (ਪ੍ਰਮਾਣ) in support and in explanation of points and subjects in the main *Shabd* being sung, are given. The durations of the first *Shabd* and the lighter item can be prolonged according to the time available. But all this is always in a proper *Rag*; may be light, difficult, mellow, or hard. When winding up the *kirtan*, such a singer will do so singing a *shlok* or a short *Shabd* followed by a *Pauri* of the *Var* of the *Rag* befitting the time of the day. When *Karah Parshad* is to be distributed, the first five and the last *Pauris* of *Anand* are also sung. When these six *Pauris* of *Anand* have been sung or recited before, as in a wedding ceremony (ਅਨੰਦ ਕਾਰਜ), the *kirtan* is wound up with a *Shlok* or *Shabd* followed by a *Pauri* of

the *Var* in *Rag Bilawal*. There are twenty-two *Vars* in different *Rags* in *Guru Granth Sahib*. On some of the *Vars*, the tunes (ਧੁਨੀਆਂ) in which they are to be sung are precisely given. Singing of *Vars* began on the pattern of Greek odes with their strophes and antistrophes when the Greeks came to India. We have also a tradition of singing particular *Rags* for different seasons and times of the day. For instance, *Asa Rag* is sung both at dawn and dusk, and *Basant* is sung from the first of the month of *Magh* (ਮਾਘ) to the beginning of *Chet* (ਚੇਤ). During this period while *Basant* holds sway, *Sarang* remains shut out. *Sarang* follows from mid *Vaisakh* (ਵਿਸਾਖ) to end of *Asar* (ਅਸਾੜ), when *Malhar* takes the field and reigns supreme in *Sawan* (ਸਾਵਣ) and *Bhadon* (ਭਾਦੋਂ). There is an old tradition and convention that in the morning sittings pure *Gurbani* is sung and *Permans* (ਪ੍ਰਮਾਣ) from *Gurbani* alone are given, while it is in the afternoons and in evenings that *Sakhi Parmans* (ਸਾਖੀ ਪ੍ਰਮਾਣ) are given and instances from Sikh history are quoted and *Vars* of Sikh knights and *shaheeds* are sung.

From 1916 to 1919, I was at the Khalsa College, Amritsar, and used to go twice or thrice a week to the Golden Temple to hear the Divine music. I saw personally these traditions and *maryada* being meticulously observed. I had the good luck to hear some well-known exponents of the Sikh *Sangeet* like Bhai Moti (his son was my class fellow in

College), Bhai Lal, Bhai Chand, and Sant Sham Singh of Amritsar, and Mahant Gajja Singh (I started playing on *dilruba* under his guidance), Bhai Mastan Singh, and Bhai Ghasita of Patiala (who was my teacher in vocal music and I learnt most of the *Dhunis*, *Ritis*, *Partals*, and other traditional tunes from him). During the time of His Holiness my late worshipful father, some sixty-five years ago, we had a great *Kirtankar*, Bhai Waziroo, who was an expert *mridung* player and while doing so he also led in vocal singing, which is a rare combination of the two arts. Later on, I heard the famous Bhai Bhag Singh of Faruka and the great Bhai Jwala Singh and others. I wish the tape recorder had been invented some years earlier. I remember well having heard all the twenty four *Chhaka's* sung with *Asa di Var* in twenty-four sweet different tunes and all the different *Dhunis* of the different *Vars* given in Guru Granth Sahib. But, unfortunately, all this valuable treasure is being lost. It is being eroded and elbowed out every day and is being replaced by street type of trash tunes and cinemasong notes which carry all their atmosphere of cheap frivolity and base levity with them. About such tunes the Satguru has said:

O my Beloved! let me not hear
ਮੇਰੇ ਮੋਹਨ ਸੁਣਨੀ ਇਹ ਨ ਸੁਣਾਏ ॥

The heretic degraded who sing tunes and songs but speak unbecoming language.

ਸਾਕਤ ਗੀਤ ਨਾਦ ਯੁਨਿ

ਗਾਵਤ ਬੋਲਤ ਬੋਲ ਅਜਾਏ ॥

All these great *kalakars* of Sikh *Sangeet*, I noted, had some very common features, similar habits, and ways to keep up, develop and project their art. It will be interesting to mention a few of these.

They were all very early risers. Before dawn they devoted one to two hours daily to vocal practice and in defining their notes to minutest accuracy. By this daily practice, called *riaz*, they had cultivated, cultured, and developed sweet mellowness in their voices. They could generate such tremendous volume that no need was ever felt for an amplifier. Mahant Gajja Singh was an expert in playing on the *dilruba* and the *taoos*. He was considered to be an unparalleled instrumentalist of his time. He too used to sit up in his bed between 2:30 and 3:00 AM and bring his vocal cords into proper function. This practice (*riaz*) was his daily routine for two hours regularly. They had inexhaustible treasure of tunes and *Gurbani*, committed to memory; there being no recording or annotations. You could hear them for months and every time they would bring out new tunes and new *Shabds*. Invariably the burden of the song was the line preceding the (pause) *Rahao* in the *Shabd*. They strictly adhered to the tradition and technique and *maryada* of the Sikh *kirtan* as laid down by Guru Nanak Dev and Guru Arjun, and propounded by Bhai Mardana and others. One very

distinguishing feature amongst them was that they did *kirtan* in the presence of the Satguru, to invoke His blessings; He being ever present in the Khalsa and the *sangat*.

The pity is that none of these great *kalakar* masters have been able to leave behind anyone of their progeny fit enough to keep the candle of their precious art burning bright, except of course Bhai Jwala Singh whose son Bhai Avtar Singh has learnt and inherited the unique tradition and technique, *Dhunis* and *Ritis*, *Partals* and compositions of the Sikh *Sangeet* from his great father. All these techniques and traditions are nowadays more flouted than observed. *Asa di Var* of Bhai Surjan Singh is a glaring example of it. The Satguru's instructions to sing this *Var* on a particular pattern (ਟੁੰਡੇ ਅਸਰਾਜੇ ਕੀ ਧੁਨੀ) are blown to the winds.

The structure of the *Var* has a significance. *Asa di Var* fits into it. No wonder this particular style was chosen for rendering one of the most essential, purposeful, and delineative expositions of the basic principles of Sikhism. This *Var* is, therefore, a special and significant item in the Sikh *kirtan*.

In method, sequence, and coherence of thought *Asa di Var* is as perfect as the *Japuji*. It gives us guidance in fulfilling our duties, both spiritual as well as worldly. It brings us into harmony with the Supreme Being and is aimed at turning men into gods. It brings home to us the presence of God sublimely

diffused in the form of definite laws of nature. Everything is perishable that changes form, though His creation is a reality and not a myth because of His Presence in it. It warns us not to work in disharmony *with*, and antagonism *to*, this working of the Supreme Spirit. At this stage fear and discipline is depicted as the motive-force working everywhere, even in so-called gods. Undivided devotion and loyalty to one Supreme God is thus secured. God's service is to be done by actual practice of positive virtues like mercy and righteousness. In *Asa di Var* the Guru has taken up the actual moulding of the individual character by eradicating ego of all kinds. This is done not by killing ego or individual will, but by attuning our tiny will to the Supreme Will. By killing ego or our will outright, even virtue is made impossible as it destroys the very consciousness of the self, which is the basis of our moral nature and makes the realisation of God possible (ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ). Besides ego, the Satguru has warned 'us' against the devastating effects of pride of caste, religion, riches, power, etcetera. Sweetness and humility are the essence of all virtue. God is pleased with love and faith alone. Pride of gender and false ideas of impurity are then denounced. It is the mind which has to be cleared of all impurities and brought in harmony and in tune with the Supreme Master. After fear, the stage comes when fear of God's displeasure

dispels all other fears and love of God becomes the motive force.

What sort of service is that in which the fear of the Master does not depart?

ਏਹ ਕਿਨੇਹੀ ਚਾਕਰੀ

ਜਿਤੁ ਭਉ ਖਸਮ ਨ ਜਾਇ॥

In this life of love and self-surrender one begins to work in complete unison, harmony and rhythm with God's Eternal Will. The Satguru's Way is not merely an intellectual way but of personal action too. In the life and working career of the Sikh, the personality of the Guru is all along operative. This personality creates cohesion and works as a force to connect humans, with humans and with God. Without it, every body would exist for himself in moral isolation. It is the Guru who removes the barriers of caste and status and gathering them all into himself unites them with God. In this way foundations are laid of a society of men-or-God, the elevated men turned into gods. This is what *Asa di Var* explains to us.

Most of our present-day *ragis* do *kirtan* with their eyes only on the pockets and purses of the listeners. They spare little time for *riaz* and further improvement. They spare no time to learn and practise. These are essential to keep up the standard. Without this, the *kalakar* cannot progress and shine. But to go up the height requires energy, struggle, and perseverance, while to slip down calls for no effort. Such *kalakars*, therefore, take to cheap street tunes in a hurry to make quick money. They,

thus, make no contribution to preserve and develop the standards of music set by the Satguru.

Though Eastern and Western music are very different from each other, the West with its proper annotations has preserved to the minutest detail what their great masters composed four five centuries ago. Even in our own South, the compositions of Tyagraj are being kept untouched and sung in their original form. The Sikh *Kirtankars* should try to emulate them and not take pride in disfiguring and corrupting the compositions coming down to them from the Guru period itself. The style and standard of Sikh music and singing of *Shabds* is deteriorating day by day. Instead of devoting themselves and putting in efforts to follow the great masters of Sikh Music and maintaining the traditional standards, our singers have taken the easier route and started to copy the singing of simple *bhajans* and *bhetan*. The Sikh leadership and keepers of our faith at the Harmandar have an obligation to Sikhism, to at least keep our mode of prayer and worship meaningful and pure. It is painful to observe that even at the Golden Temple the standard of Sikh *Sangeet* has started to fall from its lofty pedestal. Generally, our *kirtankars* argue that they do so because the audience does not appreciate the high standard of traditional music. But how can the poor listeners do so when they have never heard that type of music. This is only a lame excuse of the *Ragis* to camouflage

ਅੰਮ੍ਰਿਤ ਵੀਰਤਨ

their weakness. My personal observation is that the whole *sangat* acclaims and gets into raptures when a traditional *Riti* or *Dhuni* is sung. And it is for our *ragi kalakars* to mould the ear of the listener to it.

Fortunately, there is a silver lining on the otherwise dark horizon. Our younger *kalakars* are becoming more conscious of their duty to uphold, preserve, revive, and rejuvenate this gift of Satguru. Their desire, keenness, and enthusiasm have been personally conveyed to me by

some of them. It is time that institutions like the SGPC, the DGPC, the Chief Khalsa Diwan, and our Punjabi and Guru Nanak Dev Universities appreciate the essential need of it and take this work in hand. The Universities could create Chairs and add the Sikh *Sangeet* as a special subject in their Music Examinations and offer it for research. It is also the duty, of the Punjab Government to protect and develop this unique contribution of Punjab to Indian classical music.

ਸੁਰ ਲਿਪੀ

ਪਦਮ ਸ੍ਰੀ ਸ੍ਰ. ਸੋਹਣ ਸਿੰਘ : ਪੁਸਤਕ 'ਪੰਜਾਬ ਦਾ ਸਮਕਾਲੀ ਸੰਗੀਤ' 'ਚੋਂ ਧੰਨਵਾਦ ਸਹਿਤ

ਰਾਗੁ ਜੈਜਾਵੰਤੀ

ਥਾਟ: ਖਮਾਜ ਜਾਤੀ: ਸ਼ਾੜਵ ਸੰਪੂਰਣ, ਵਾਦੀ: ਰਿਸ਼ਭ ਸੰਵਾਦੀ: ਪੰਚਮ

ਸੁਰ: ਦੋਵੇਂ ਗੰਧਾਰ, ਦੋਵੇਂ ਨਿਸ਼ਾਦ ਸਮਾਂ: ਰਾਤ ਦਾ ਦੂਸਰਾ ਪਹਿਰ

ਵਰਜਿਤ ਸੁਰ: ਆਰੋਹ ਵਿਚ ਧੈਵਤ ਅਰੋਹ: ਸ, ਰੇ ਗ ਮ ਪ, ਨੀ ਸ।

ਅਵਰੋਹ: ਸ ਨੀ ਧ ਪ, ਧ ਮ, ਰੇ ਗੁ ਰੇ ਸ

ਮੁਖ ਅੰਗ: ਰੇ ਗੁ ਰੇ ਸ ਨੀ ਧ ਪ ਰੇ

ਇਕ ਤਾਲ

1	2	3	4	5	6	7	8	9	10	11	12
x		0		2		0		3		4	
ਸਥਾਈ											
ਰੇਗੁ ਰੇ	ਪ	ਮ	ਗ	ਮ	ਰੇ	ਗੁ	ਰੇ	ਸਾ	ਨੀ	ਸਾ	
ਬੀੜ ਟ	ਤ	ਜੈ	ੜ	ਹੈ	ਬੀ	ੜ	ਤ	ਜੈ	ੜ	ਹੈ	
ਨੀਸਾ ਰੇਗੁ	ਰੇ	ਗੁ	ਰੇ	ਸਾ	ਨੀ	ਸਾ	ਨੀਸਾ	ਰੇਸਾ	ਨੀ	ਧ	
ਜੜ ਨੜ	ੜ	ਮੁ	ੜ	ਅ	ਕਾ	ੜ	ੜੜ	ਜੜ	ਰੇ	ੜ	
ਪ ਪ	ਗੁਰੇ	ਰੇ	ਗ	ਮ	ਧਪ	ਧ	ਮ	ਗ	ਰੇ	ਰੇ	
ਨਿ ਸ	ਦਿੜ	ਨ	ਸੁ	ਨ	ਕੈੜ	ੜ	ਪੁ	ਰਾ	ੜ	ਨ	
ਗ ਮ	ਨੀ	ਧ	ਨੀ	ਨੀ	ਨੀਸਾ	ਰੇਗੁ	ਰੇ	ਗੁਰੇ	ਸਾਂ	ਸਾਂ	
ਸ ਮ	ੜ	ਤ	ਨ	ਹ	ਰੇੜ	ੜੜ	ਅ	ਜਾੜ	ੜ	ਨ	
ਸਾਂ -	ਰੇ	ਨੀ	ਧ	ਪ	ਧਪ	ਧ	ਮ	ਗ	ਰੇ	ਰੇ	
ਕਾ ਟ	ਲ	ਤਉ	ੜ	ਪ	ਗੁੜ	ੜ	ਚਿਓ	ਆ	ੜ	ਨਿ	
ਰੇ ਰੇ	ਨੀ	ਧ	ਪ	ਪ	ਮਗ	ਰੇਗੁ	ਪਧ	ਨੀਧ	ਪਪ	ਗਮ	
ਕ ਹਾ	ੜ	ਜੈ	ੜ	ਹੈ	ਭਾੜ	ੜੜ	ੜੜ	ਜਿੜ	ਰੇੜ	ੜੜ	
ਅੰਤਰਾ											
ਗ ਮ	ਨੀ	ਧ	ਨੀ	-	ਸਾਂ	-	ਨੀ	ਸਾਂ	-	ਸਾਂ	
ਅ ਸ	ਥਿ	ਰੁ	ਜੋ	ੜ	ਮਾ	ੜ	ਨਿਓ	ਦੇ	ੜ	ਹ	

ਅੰਮ੍ਰਿਤ ਕੀਰਤਨ

ਗ	ਮ	ਨੀ	ਧ	ਨੀ	-	ਨੀਸਾਂ	ਰੇਂਗਾਂ	ਰੇਂ	ਗੁਰੇਂ	ਸਾਂ	ਸਾਂ
ਅ	ਮ	ਥਿ	ਰੁ	ਜੋ	ੜ	ਮਾੜ	ੜੜ	ਨਿਓ	ਦੇੜ	ੜ	ਹ
ਧ	ਨੀ	ਗੁਰੇਂ	-	ਰੇਂਗਾਂ	ਪਮਾਂ	ਰੇਂ	ਗੁਾਂ	ਰੇਂ	ਸਾਂ	ਨੀ	ਸਾਂ
ਸੋ	ੜ	ਤਉ	ੜ	ਤੇੜ	ਰਉ	ਹੋ	ਇ	ਹੈ	ਖੇ	ੜ	ਹ
ਸਾਂ	-	ਰੇਂ	ਨੀ	ਧ	ਧ	ਧਪ	ਧ	ਮ	ਗ	ਰੇ	ਰੇ
ਕਿਉ	ੜ	ਨ	ਹ	ਰਿ	ਕੋ	ਨਾ	ੜ	ਮ	ਲੇ	ੜ	ਹ
ਰੇ	ਨੀ	ਧ	ਧ	-	ਧ	ਮਗ	ਰੇਗ	ਪਧ	ਨੀਧ	ਪਮ	ਗਮ
ਮੁ	ੜ	ਰ	ਖ	ੜ	ਨਿ	ਲਾੜੜ	ੜੜ	ੜੜ	ਜੜ	ਰੇੜ	ੜੜ

ਸੁਰ-ਲਿਪੀ ਵਾਲੇ ਸ਼ਬਦ ਦੇ ਅਰਥ

ਮਨਮੋਹਨ ਸਿੰਘ

ਜੈਜਾਵੰਤੀ ਮਹਲਾ ੯ ॥

Jaijawanti 9th Guru.

ਜੈਜਾਵੰਤੀ ਨੌਵੀਂ ਪਾਤਿਸ਼ਾਹੀ।

ਬੀਤ ਜੈਹੈ ਬੀਤ ਜੈਹੈ ਜਨਮੁ
ਅਕਾਜ ਰੇ ॥

O man, thy life is passing away,
is passing away in vain.

ਹੇ ਬੰਦੇ ! ਤੇਰਾ ਜੀਵਨ ਵਿਅਰਥ ਹੀ
ਗੁਜ਼ਰਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ
ਹੈ।

ਨਿਸ ਦਿਨ ਸੁਨਿ ਕੈ ਪੁਰਾਨ ॥
ਸਮਝਤ ਨਹ ਰੇ ਅਜਾਨ ॥

Hearing the Puranas night and
day, thou understandest not, O
ignorant man.

ਰੈਣ ਅਤੇ ਦਿਹੁ ਪੁਰਾਨਾਂ ਨੂੰ ਸੁਣਨ ਕਰ ਤੂੰ
ਸਮਝਦਾ ਨਹੀਂ, ਹੇ ਬੇਸਮਝ ਬੰਦੇ !

ਕਾਲ ਤਉ ਪਹੁਚਿਓ ਆਨਿ ਕਹਾ
ਜੈਹੈ ਭਾਜਿ ਰੇ ॥੧॥

Death has arrived, O whither shalt
thou now flee away?

ਮੌਤ ਆਣ ਪਹੁੰਚੀ ਹੈ, ਓ ! ਹੁਣ ਤੂੰ ਨੱਸ ਕੇ
ਕਿਥੇ ਜਾਵੇਂਗਾ ?

ਰਹਾਉ ॥

Pause.

ਠਹਿਰਾਉ।

ਅਸਥਿਰੁ ਜੋ ਮਾਨਿਓ ਦੇਹ ਸੋ ਤਉ
ਤੇਰਉ ਹੋਇ ਹੈ ਖੇਹ ॥

That body of thine, which thou
deemest permanent, shall
become dust.

ਉਹ ਆਪਣਾ ਸਰੀਰ, ਜਿਸ ਨੂੰ ਤੂੰ ਸਦੀਵੀ
ਸਥਿਰ ਮੰਨਦਾ ਹੈਂ, ਮਿੱਟੀ ਹੋ ਜਾਊਗਾ।

ਕਿਉ ਨ ਹਰਿ ਕੋ ਨਾਮੁ ਲੇਹ ਮੂਰਖ
ਨਿਲਾਜ ਰੇ ॥੧॥

Why utterest thou not the Lord's
Name, O shameless fool?

ਤੂੰ ਕਿਉਂ ਸੁਆਮੀ ਦੇ ਨਾਮ ਦਾ ਉਚਾਰਨ
ਨਹੀਂ ਕਰਦਾ, ਹੇ ਬੇਸਮਝ ਬੇਵਕੂਫ ?

ਰਾਮ ਭਗਤਿ ਹੀਏ ਆਨਿ ਛਾਡਿ
ਦੇ ਤੈ ਮਨ ਕੋ ਮਾਨੁ ॥

Introduce thou thy Lord's
devotional service into thy mind
and abandon thou thy mind's
ego.

ਪ੍ਰਭੂ ਦੀ ਪ੍ਰੇਮਸੇਵਾ ਨੂੰ ਤੂੰ ਆਪਣੇ ਮਨ
ਅੰਦਰ ਲਿਆ ਅਤੇ ਆਪਣੇ ਮਨੁੱਖੇ ਦੀ
ਹੰਗਤਾ ਨੂੰ ਤਿਆਗ ਦੇ।

ਨਾਨਕ ਜਨ ਇਹ ਬਖਾਨ ਜਗ ਮੈ
ਬਿਰਾਜੁ ਰੇ ॥੨॥ ੪ ॥

Says servant Nanak, thiswise
abide thou in this world, O mortal.

ਨੌਕਰ ਨਾਨਕ ਆਖਦਾ ਹੈ, ਇਸ ਤਰ੍ਹਾਂ ਤੂੰ
ਇਸ ਸੰਸਾਰ ਅੰਦਰ ਆਪਣੀ ਦਿਨ ਕਟੀ
ਕਰ ਹੋ ਪ੍ਰਾਣੀ।